

ਇੰਮਉਸ ਨੂੰ ਜਾਣ

ਵਾਲਾ ਰਾਹ

(ਲੂਕਾ 24:13-36)

ਬਚਪਨ ਵਿਚ ਮੈਨੂੰ ‘‘ਰੋਡ’’ ਦੇ ਨਾਂ ਵਾਲੀਆਂ ‘‘ਰੋਡ ਟੁ ਜੰਜ਼ੀਬਾਰ’’ (1941), ‘‘ਰੋਡ ਟੁ ਮੋਰੋਕੋ’’ (1942), ‘‘ਰੋਡ ਟੁ ਬਾਲੀ’’ (1952) ਵਿਚ ਬਿੰਗ ਕ੍ਰੋਸਬੀ ਅਤੇ ਬੋਬ ਹੋਪ ਅਤੇ ਹੋਰਨਾਂ ਦੀਆਂ ਫਿਲਮਾਂ ਬੜੀਆਂ ਪਸੰਦ ਸਨ। ਲੂਕਾ 24 ਵਿਚ ਬਾਈਬਲ ਵਿਚ ਵੀ ਇਕ ‘‘ਰੋਡ (ਯਾਨੀ ਰਾਹ) ਦੀ ਕਹਾਣੀ’’ ਹੈ। ਪਰ ਲੂਕਾ 24 ਵਾਲੀ ਕਹਾਣੀ ਬਹੁਤ ਪਹਿਲਾਂ ਵੇਖੀਆਂ ਮੇਰੀਆਂ ਫਿਲਮਾਂ ਵਾਂਗ ਹਸਾਉਣ ਵਾਲੀ ਨਹੀਂ ਸੀ। ਸਗੋਂ ਇਹ ਦਿਲ ਨੂੰ ਛੁਹ ਲੈਣ ਵਾਲੀ ਇਕ ਖੂਬਸੂਰਤ ਕਹਾਣੀ ਸੀ ਜਿਸ ਦੇ ਜ਼ਬਰਦਸਤ ਰੂਹਾਨੀ ਅਰਥ ਸਨ।

ਇਸ ਪਾਠ ਲਈ ਇੱਤੀਆਂ ਆਇਤਾਂ ਵਿੱਚੋਂ ਜੋ ਸੰਦੇਸ਼ ਮੈਂ ਕੱਢਣਾ ਚਾਹੁੰਦਾ ਹਾਂ ਉਹ ਆਇਤ 21 ਵਿਚ ਮਿਲਦਾ ਹੈ ਜਦ ਕਲਿਓਪਸ ਅਤੇ ਉਹਦੇ ਸਾਥੀ ਨੇ ਕਿਹਾ ਸੀ, ‘‘ਪਰ ਸਾਨੂੰ ਇਹ ਆਸ ਸੀ ਕਿ ਇਹ ਉਹ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇ।’’ ਇਸ ਪੈਰੇ ਦਾ ਸੰਦੇਸ਼ ਇੱਕੋ ਆਸ ਹੈ। ਇਸ ਪਾਠ ਵਿਚ ਅਸੀਂ ਆਸ ਨੂੰ ਬੁਝਦਿਆਂ ਅਤੇ ਫਿਰ ਜਗਦਿਆਂ ਵੇਖਾਂਗੇ।

ਆਸ ਬੁਝਦੀ ਰਾਈ (ਲੂਕਾ 24:13, 14)

ਜੀ ਉੱਠਣ ਬਾਰੇ ਲੂਕਾ ਦੇ ਬਿਰਤਾਂਤ ਦਾ ਅਧਿਐਨ ਕਰਦਿਆਂ, ਅਸੀਂ ਉਹਨਾਂ ਔਰਤਾਂ ਬਾਰੇ ਪੜ੍ਹਦੇ ਹਾਂ ਜਿਹਨਾਂ ਨੇ ਹਫ਼ਤੇ ਦੇ ਪਹਿਲੇ ਦਿਨ ਕਬਰ ਤੇ ਆ ਕੇ ਦੋ ਛੁਰਿਸ਼ਤਿਆਂ ਨੂੰ ਵੇਖਿਆ ਸੀ (ਆਇਤਾਂ 1-7)। ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਔਰਤਾਂ ਦੁਆਰਾ ‘‘ਗਿਆਰਾਂ ਅਤੇ ਹੋਰਨਾਂ ਸਭਨਾਂ ਨੂੰ’’ (ਆਇਤ 9), ਚੱਸਣ ਤੇ ਪਤਰਸ ਦੌੜ ਕੇ ਕਬਰ ਵੱਲ ਨੂੰ ਜਾਂਦਾ ਹੈ ਅਤੇ ਉਹਨੂੰ ਕਬਰ ਖਾਲੀ ਮਿਲਦੀ ਹੈ (ਆਇਤ 12)। ਆਇਤ 13 ਤੋਂ ਪਹਿਲਾਂ, ਯਿਸੂ ਦੇ ਜੀ ਉੱਠਣ ਦਾ ਦਰਸਣ ਨਹੀਂ ਮਿਲਦਾ।¹ ਇਹ ਪਹਿਲੀ ਵਾਰ ਦਰਸਣ ਹੈ।

ਕਹਾਣੀ ਸ਼ੁਰੂ ਹੁੰਦੀ ਹੈ, ‘‘ਤਾਂ ਵੇਖੋ ਓਸੇ ਦਿਨ ਉਹਨਾਂ ਵਿੱਚੋਂ ਦੋ ਜਣੇ ਇੰਮਉਸ ਨਾਉਂ ਦੇ ਇਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸਾਲਮ ਤੋਂ ਪੰਜ ਕੋਹ ਵਾਟ ਤੇ ਹੈ’’ (ਆਇਤ 13)। ਇਹ ਔਰਤਾਂ ਨੂੰ ਕਬਰ ਖਾਲੀ ਵੇਖਣ ਵਾਲਾ ਦਿਨ ਹੀ ਸੀ। ‘‘ਉਹਨਾਂ ਵਿੱਚੋਂ ਦੋ ਜਣੇ’’ ਸ਼ਬਦਾਂ ਤੋਂ ਸਾਨੂੰ ਪਤਾ ਲਗਦਾ ਹੈ ਕਿ ਇਹ ਆਇਤ 9 ਵਿਚਲੇ ‘‘ਹੋਰਨਾਂ ਸਭਨਾਂ’’ ਵਾਲੇ ਚੇਲਿਆਂ ਦੇ ਵਿਸ਼ਾਲ ਸਮੂਹ 'ਚੋਂ ਦੋ ਜਣੇ ਸਨ। ਇਕ ਦਾ ਨਾਂ ਕਲਿਓਪਸ ਸੀ (ਆਇਤ 18);² ਅਤੇ ਦੂਜੇ

ਦਾ ਨਾਂ ਨਹੀਂ ਦੱਸਿਆ ਗਿਆ ਹੈ। ਸ਼ਾਇਦ ਇਹ ਕਲਿਓਪਸ ਦੀ ਪਤਨੀ ਸੀ।³ ਦੋਵੇਂ ਯਰੂਸਾਲਮ ਤੋਂ ਇੰਮਉਸ ਨਾਂ ਦੇ ਇਕ ਛੋਟੇ ਜਿਹੇ ਪਿੰਡ ਵੱਲ⁴ ਘਰ ਜਾ ਰਹੇ ਸਨ।⁵

‘‘ਘਰ ਜਾ ਰਹੇ’’-ਇਹ ਸ਼ਬਦ ਕਿੰਨੇ ਖਾਸ ਹਨ। ਮੈਂ ਜਦ ਘਰ ਤੋਂ ਦੂਰ ਹੁੰਦਾ ਹਾਂ, ਤਾਂ ਘਰ ਪਰਤਣ ਤਕ ਦਿਨ ਹੀ ਗਿਣਦਾ ਰਹਿੰਦਾ ਹਾਂ।⁶ ਅਸੀਂ ਆਸ ਕਰ ਸਕਦੇ ਹਾਂ ਕਿ ਇਹ ਦੋਵੇਂ ਖੁਸ਼ ਹੋਣਗੇ। ਉਹਨਾਂ ਦੇ ਐਧਰ ਓਧਰ ਬਸੰਤ ਦਾ ਖੂਬਸੂਰਤ ਮੌਸਮ ਸੀ। ਘਾਹ ਹਰਾ ਸੀ, ਬੁਟੇ ਪੁੰਗਰ ਰਹੇ ਸਨ, ਫੁੱਲ ਪਿੜ ਰਹੇ ਸਨ ਅਤੇ ਪੰਡੀ ਗਾ ਰਹੇ ਸਨ। ਪਰ ਦੋਹਾਂ ਚੇਲਿਆਂ ਨੇ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਵੇਖਿਆ। ਹੌਲੀ ਹੌਲੀ ਤੁਗਦਿਆਂ, ਜਾਂਦੇ-ਜਾਂਦੇ, ਉਹਨਾਂ ਦੀਆਂ ਗੱਲਾਂ ਤੋਂ ਅੱਥਰੂ ਸੁੱਕ ਗਏ ਸਨ,⁷ ਕਿਉਂਕਿ ਉਹ ਇਕ ਜਨਾਜ਼ੇ ਤੋਂ ਹੋ ਕੇ ਘਰ ਜਾ ਰਹੇ ਸਨ। ਤੁਹਾਡੇ ਵਿੱਚੋਂ ਕਈ ਇਸ ਰਾਹ ਗਏ ਹਨ, ਜਿਹੜਾ ਲੱਖਾਂ ਕਰੋੜਾਂ ਪੈੜਾਂ ਨਾਲ ਅਤੇ ਅਰਬਾਂ ਖਰਬਾਂ ਹੰਝੂਆਂ ਨਾਲ ਭੁੱਜਿਆ ਪਿਆ ਹੈ। ਪਰ ਉਹ ਸਿਰਫ਼ ਕਿਸੇ ਪਿਆਰੇ ਦੇ ਜਨਾਜ਼ੇ ਤੋਂ ਹੀ ਘਰ ਨਹੀਂ ਜਾ ਰਹੇ ਸਨ। ਉਹ ਅਜਿਹੇ ਵਿਅਕਤੀ ਦੇ ਜਨਾਜ਼ੇ ਤੋਂ ਹੋ ਕੇ ਘਰ ਜਾ ਰਹੇ ਸਨ। ਜਿਸ ਵਿਚ ਉਹਨਾਂ ਦੀ ਆਸ ਅਤੇ ਭਰੋਸਾ ਸੀ; ਉਹ ਯਿਸੂ ਦੇ ਜਨਾਜ਼ੇ ਤੋਂ ਘਰ ਜਾ ਰਹੇ ਸਨ। ਇਸੇ ਲਈ ਉਹ ਹੌਲੀ ਹੌਲੀ ਨਿਮੋਝੂਣੇ ਹੋ ਕੇ ਤੁਰੇ ਜਾ ਰਹੇ ਸਨ।

‘‘ਸੋ ਉਹਨਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿਚ ਗੱਲਬਾਤ ਕਰਦੇ ਸਨ’’ (ਆਇਤ 14)। ‘‘ਸਭਨਾਂ’’ ਸ਼ਬਦ ਤੇ ਪਿਆਨ ਦਿਓ। ਉਹ ਸਿਰਫ਼ ਯਿਸੂ ਦੀ ਮੌਤ ਬਾਰੇ ਹੀ ਗੱਲਾਂ ਨਹੀਂ ਕਰ ਰਹੇ ਸਨ; ਸਗੋਂ ਉਹ ਪਰੇਸ਼ਾਨ ਕਰਨ ਵਾਲੀ ਖਬਰ ਬਾਰੇ ਵੀ ਗੱਲ ਕਰ ਰਹੇ ਸਨ ਜਿਹੜੀ ਉਨ੍ਹਾਂ ਅੱਤੇਂ ਨੇ ਕਬਰ ਤੋਂ ਲਿਆਂਦੀ ਸੀ ਅਤੇ ਉਸ ਹਕੀਕਤ ਬਾਰੇ ਵੀ ਕਿ ਪਤਰਸ ਅਤੇ ਯੂਹੰਨਾ ਨੂੰ ਕਬਰ ਖਾਲੀ ਮਿਲੀ ਸੀ। ਆਇਤ 15 ਕਹਿੰਦੀ ਹੈ ਕਿ ਉਹ ‘‘ਗੱਲਬਾਤ ਅਤੇ ਚਰਚਾ ਕਰਦੇ ਸਨ’’ ਅਤੇ ਆਇਤ 17 ਵਿਚ ਲਿਖਿਆ ਹੈ ਕਿ ‘‘ਆਪੋ ਵਿਚ ਗੱਲਾਂ ਕਰਦੇ’’ ਸਨ। ਮੂਲ ਲੇਖ ਵਿਚ ਇਹ ਕਿਹਾ ਗਿਆ ਹੈ ਕਿ ਉਹ ਗੋਂਦ ਸੁੱਟਣ ਵਾਂਗ ਇਕ ਦੂਜੇ ਵੱਲ ਗੱਲਾਂ ਸੁੱਟ ਰਹੇ ਸਨ। ਉਹ ਗੱਲਬਾਤ ਅਤੇ ਵਿਚਾਰ-ਵਟਾਂਦਰਾ ਕਰਦੇ, ਚਰਚਾ ਅਤੇ ਸੋਚਵਿਚਾਰ ਕਰਦੇ, ਚਿੰਤਨ ਅਤੇ ਗੌਰ ਕਰਦੇ ਸਨ। ਉਹਨਾਂ ਦੀ ਗੱਲਬਾਤ ਮੁੜ-ਘੜ ਕੇ ਉੱਥੇ ਹੀ ਆ ਜਾਂਦੀ ਪਰ ਉਹ ਕਿਸੇ ਨਤੀਜੇ ਤੇ ਨਾ ਪਹੁੰਚਦੇ ਸਨ।

ਸਾਡੇ ਵਿੱਚੋਂ ਵੀ ਕਈਆਂ ਨੇ ਇਸੇ ਰਾਹ ਤੇ ਸਫਰ ਕੀਤਾ ਹੈ। ਅਸੀਂ ਉਦਾਸ ਅਤੇ ਤਨਹਾ ਹੋਏ ਹਾਂ। ਅਸੀਂ ਸੋਚਿਆ ਹੈ ਕਿ ਜੇ ਖੁਦਾ ਜੀਉਂਦਾ ਹੁੰਦਾ, ਤਾਂ ਘੱਟੋ-ਘੱਟ ਉਹ ਦੂਰ ਨਹੀਂ ਹੋਣਾ ਸੀ। ਅਸੀਂ ਪਰੇਸ਼ਾਨ ਹੋਏ ਹਾਂ, ਸੱਕ ਨਾਲ ਭਰੇ ਹਾਂ ਅਤੇ ਸਾਡੇ ਮਨਾਂ ਦੀ ਆਸ ਬੁਝ ਗਈ ਸੀ। ਇਹਦੇ ਇਲਾਵਾ, ਜਿਨ੍ਹਾਂ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ, ਓਨਾ ਇੰਮਉਸ ਨੂੰ ਜਾਣ ਵਾਲੇ ਰਾਹ ਤੇ ਜਾਂਦੀਆਂ ਹੀ ਹੋਰ ਉਲੜ ਗਏ। ਦੋ ਚੇਲਿਆਂ ਵਾਂਗ ਹੀ, ਅਸੀਂ ਕਈ ਵਾਰ ਲੜਖੜਾਉਂਦੇ ਹੋਏ ਚੱਲੇ ਹਾਂ।

ਆਸ ਫੇਰ ਤੋਂ ਜਾਰੀ (ਲੁਕਾ 24:15-17)

‘‘ਅਤੇ ਐਊਂ ਹੋਇਆ ਕਿ ਜਾਂ ਉਹ ਗੱਲ ਬਾਤ ਅਰ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਹਨਾਂ ਦੇ ਨਾਲ ਤੁਰਿਆ ਗਿਆ’’ (ਆਇਤ 15)। ਹੌਲੀ-ਹੌਲੀ ਚਲਦਿਆਂ ਉਹਨਾਂ ਨੂੰ ਆਪਣੇ ਪਿੱਛੇ ਕਿਸੇ ਦੇ ਕਦਮਾਂ ਦੀ ਅਵਾਜ਼ ਸੁਣਾਈ ਦਿੱਤੀ। ਉਹਨਾਂ ਨੇ ਪਿੱਛੇ ਮੁੜ ਕੇ ਝਾਤੀ ਮਾਰੀ ਅਤੇ ਵੇਖਿਆ ਹੋਵੇਗਾ ਕਿ ਕੋਈ ਅਜਨਵੀ ਆ ਰਿਹਾ ਹੈ ਜਿਸ ਕਾਰਣ ਉਹ ਹੋਰ

ਤੇਜ਼-ਤੇਜ਼ ਤੁਰਨ ਲੱਗ ਪਏ। ਪਰ ਛੇਤੀ ਹੀ ਉਹ ਅਜਨਬੀ ਉਹਨਾਂ ਦੇ ਨਾਲ ਰਲ ਗਿਆ।

ਆਇਤ 16 ਵਿਚ ਲਿਖਿਆ ਹੈ, ‘‘ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ ਕਿ ਉਹਨੂੰ ਨਾ ਸਿਆਣਨ।’’ ਪਤਾ ਨਹੀਂ ਉਹਨਾਂ ਨੇ ਯਿਸੂ ਨੂੰ ਕਿਉਂ ਨਹੀਂ ਪਛਾਣਿਆ। ਸ਼ਾਇਦ ‘‘ਬੰਦ ਕੀਤੇ ਗਏ ਸਨ’’ ਸ਼ਬਦਾਂ ਤੋਂ ਖੁਦਾਈ ਦਖਲ ਦਾ ਸੰਕੇਤ ਮਿਲਦਾ ਹੈ। ਪ੍ਰਮੇਸ਼ਵਰ ਨੇ ਜਾਣ ਬੁੱਝ ਕੇ ਸਹੀ ਸਮਾਂ ਆਉਣ ਤਕ ਉਹਨਾਂ ਲਈ ਯਿਸੂ ਨੂੰ ਪਛਾਣਨਾ ਨਾਮੁਸਕਰਨ ਕਰ ਦਿੱਤਾ ਹੋਵੇਗਾ (ਵੇਖੋ ਆਇਤ 31)।

ਇਕ ਹੋਰ ਸੰਭਾਵਨਾ ਹੈ ਕਿ ਉਹਨਾਂ ਨੇ ਯਿਸੂ ਨੂੰ ਇਸ ਲਈ ਨਹੀਂ ਪਛਾਣਿਆ ਹੋਵੇਗਾ ਕਿਉਂਕਿ ਜੀ ਉੱਠਣ ਦੇ ਬਾਅਦ ਉਹਦੀ ਦੇਹ ਪਹਿਲੇ ਵਾਲੀ ਦੇਹ ਨਾਲੋਂ ਫਰਕ ਸੀ। ਮਰਕੁਸ ਨੇ ਲਿਖਿਆ ਹੈ, ‘‘ਇਹ ਦੇ ਪਿੱਛੋਂ ਉਹ ਨੇ ਹੋਰ ਰੂਪ ਵਿਚ ਹੋ ਕੇ ਉਹਨਾਂ ਵਿੱਚੋਂ ਦੋ ਜਣਿਆਂ ਨੂੰ ਜਾਂ ਉਹ ਚੱਲਦੇ ਅਤੇ ਪਿੱਡ ਦੀ ਵੱਲ ਤੁਰੇ ਜਾਂਦੇ ਸਨ ਵਿਖਾਲੀ ਦਿੱਤੀ।’’ (ਮਰਕੁਸ 16: 12)। ਅਸੀਂ ਜਾਣਦੇ ਹਾਂ ਕਿ ਜੀ ਉੱਠਣ ਤੋਂ ਬਾਅਦ ਉਹ ਦੀ ਦੇਹ ਪਹਿਲਾਂ ਵਾਲੀ ਦੇਹ ਤੋਂ ਕਿਸੇ ਹੱਦ ਤਕ ਫਰਕ ਸੀ (1 ਭੁਰੀਥੀਆਂ 15: 44)। ਮਿਸਾਲ ਦੇ ਤੌਰ 'ਤੇ, ਜੀ ਉੱਠਣ ਦੇ ਬਾਅਦ ਵਾਲੀ ਦੇਹ ਵਿਚ ਹੋ ਕੇ ਯਿਸੂ ਤਾਲਾ ਲੱਗੇ ਦਰਵਾਜ਼ਿਆਂ ਵਿੱਚੋਂ ਦੀ ਵੀ ਲੰਘ ਸਕਦਾ ਸੀ। ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ੁਰੂ 'ਚ ਉਹਨਾਂ ਨੇ ਯਿਸੂ ਨੂੰ ਪਛਾਣਿਆ ਨਹੀਂ ਸੀ (ਯੂਹੰਨਾ 20: 14; 21: 4; ਮੱਤੀ 28: 17): ਮਰੀਅਮ ਮਗਦਲੀਨੀ ਕਬਰ ਤੇ ਸੀ ਅਤੇ ਚੇਲੇ ਗਲੀਲ ਦੀ ਝੀਲ ਵਿਚ ਸਨ ਸਨ ਸ਼ਾਇਦ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਆਪਣੇ ਪਿਆਰੇ ਯਿਸੂ ਨੂੰ ਕਿਉਂ ਨਹੀਂ ਪਛਾਣ ਸਕੇ।

ਮੈਨੂੰ ਲਗਦਾ ਹੈ ਕਿ ਦੋਹਾਂ ਚੇਲਿਆਂ ਦੀ ਘੱਟੋ ਘੱਟ ਇਕ ਮੁਸ਼ਕਲ ਜ਼ਰੂਰ ਸੀ। ਜਾਂ ਤਾਂ ਉਹਨਾਂ ਦੇ ਧਿਆਨ 'ਚ ਕਬਰ, ਉਹਦਾ ਵੱਡਾ ਪੱਥਰ ਅਤੇ ਲਾਲ ਰੋਮੀ ਮੋਹਰ ਐਨੇ ਸਮਾ ਗਏ ਸਨ ਕਿ ਉਹ ਜੀ ਉੱਠੇ ਪ੍ਰਭੂ ਨੂੰ ਵੇਖ ਹੀ ਨਹੀਂ ਸਕੇ। ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਬਾਰ ਬਾਰ ਆਪਣੀ ਮੌਤ ਅਤੇ ਉਹਦੇ ਬਾਅਦ ਜੀ ਉੱਠਣ ਸਮੇਂ ਹੋਣ ਵਾਲੀਆਂ ਗੱਲਾਂ ਦੱਸੀਆਂ ਸਨ (ਮੱਤੀ 12: 38-40; ਯੂਹੰਨਾ 2: 19-21; ਆਇਦੀ)। ਮਿਸਾਲ ਦੇ ਤੌਰ 'ਤੇ, ਰੂਪ ਬਦਲਣ ਵਾਲੇ ਪਹਾੜ ਤੋਂ ਹੇਠਾਂ ਆਉਂਦਿਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ, ‘‘ਜਦ ਤੀਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਇਸ ਦਰਸ਼ਣ ਦੀ ਗੱਲ ਕਿਸੇ ਨੂੰ ਨਾ ਦੱਸਿਓ’’ (ਮੱਤੀ 17: 9)। ਬਾਅਦ ਵਿਚ ਇਸੇ ਅਧਿਆਇ ਵਿਚ, ਉਹਨੇ ਉਹਨਾਂ ਨੂੰ ਦੱਸਿਆ ਸੀ, ‘‘ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਏਗਾ। ਅਤੇ ਉਹ ਉਸ ਨੂੰ ਮਾਰ ਸੁਟਣਗੇ ਅਤੇ ਉਹ ਤੀਏ ਦਿਨ ਜੀ ਉੱਠੇਗਾ’’ (ਮੱਤੀ 17: 22, 23)। ਦੂਜੇ ਸ਼ਬਦਾਂ ਵਿਚ, ਯਿਸੂ ਉੱਥੇ ਹੀ ਸੀ ਜਿੱਥੇ ਉਹਨੇ ਕਿਹਾ ਸੀ ਕਿ ਉਹ ਰੱਬੀ ਯੋਜਨਾ ਮੁਤਾਬਕ ਹੋਵੇਗਾ। ਪਰ ਹੋ ਸਕਦਾ ਹੈ ਕਿ ਮਨ 'ਚ ਬੈਠੀ ਗੱਲ ਕਾਰਣ ਸਮਝ ਤੋਂ ਅੱਖਾਂ ਬੰਦ ਰਹਿਣ (ਮੱਤੀ 13: 15)। ਚੇਲਿਆਂ ਦੇ ਇਸ ਗੱਲ ਨੂੰ ਨਾ ਸਮਝਣਾ ਕਿ ਮਸੀਹਾ ਕਿਵੇਂ ਮਰ ਸਕਦਾ ਹੈ ਉਹਨਾਂ ਦੇ ਇਹ ਜਾਣਨ ਵਿਚ ਵੱਡੀ ‘‘ਰੁਕਾਵਟ’’ ਹੋਵੇਗਾ ਕਿ ਯਿਸੂ ਹੀ ਉਹ ਮਸੀਹਾ ਹੈ।

ਉਹਨਾਂ ਦੇ ਉਹਨੂੰ ਨਾ ਪਛਾਣਨ ਦਾ ਕਾਰਣ ਜੋ ਵੀ ਹੋਵੇ, ⁹ ਯਿਸੂ ਉਹਨਾਂ ਦੀਆਂ ਅੱਖਾਂ ਖੋਲ੍ਹ ਕੇ ਉਹਨਾਂ ਦੀ ਸਮਝ ਚਮਕਾਉਣ ਵਾਲਾ ਸੀ। ‘‘ਉਸ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਕੀ ਗੱਲਾਂ ਆਪੋ ਵਿਚ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖਲੋ ਗਏ’’ (ਆਇਤ 17)। ਯਿਸੂ ਦੀ ਗੱਲ ਨੇ ਉਹਨਾਂ ਨੂੰ ਉਹਨਾਂ ਦੇ ਰਾਹ ਵਿਚ ਹੀ ਰੋਕ ਦਿੱਤਾ। ਸ਼ਾਇਦ ਪਲ ਕੁ ਲਈ ਤਾਂ

ਉਹ ਉਹਨਾਂ ਨੂੰ ਬੁਰਾ ਵੀ ਲੱਗਾ। ਸੋਗ ਨੂੰ ਮਨ ਹੀ ਜਾਣ ਸਕਦਾ ਹੈ। ਸਾਡੇ ਵਿੱਚੋਂ ਕਈਆਂ ਨੂੰ ਆਪਣੇ ਮਨਾਂ ਦੇ ਦੁਖੀ ਹੋਣ ਤੇ ਅਜਨਬੀਆਂ ਨਾਲ ਗੱਲ ਕਰਨਾ ਚੰਗਾ ਨਹੀਂ ਲਗਦਾ।

ਪਰ ਅਖੀਰ ਕਲਿਓਪਸ ਨੇ ਜਵਾਬ ਦਿੱਤਾ। ‘ਭਲਾ, ਤੂੰਏਂ ਇਕੱਲਾ ਯਰੂਸਲਮ ਵਿਚ ਉਪਰਾ ਹੈਂ ਅਤੇ ਅੱਜ-ਕੱਲ ਜਿਹੜੀਆਂ ਵਾਰਤਾਂ ਉਸ ਵਿਚ ਬੀਤੀਆਂ ਹਨ ਨਹੀਂ ਜਾਣਦਾ ਹੈਂ?’ (ਆਇਤ 18)। ਉਹਦੇ ਸ਼ਬਦਾਂ ਵਿਚ ਥੋੜ੍ਹੀ ਜਿਹੀ ਡਾਂਟ ਸੀ, ਜਿਸ ਦਾ ਮਤਲਬ ਸੀ ਕਿ ਉਹ ਅਜਨਬੀ ਹੀ ਦੇਸ਼ ਵਿਚ ਸਭ ਤੋਂ ਵੱਧ ਅਨਜਾਣ ਹੋਵੇਗਾ! “... ਇਹਨਾਂ ਵਿੱਚੋਂ ਕੋਈ ਗੱਲ ... ਖੂਜੋ ਵਿਚ ਨਹੀਂ ਹੋਈ [ਸੀ]” (ਰਸੂਲਾਂ ਦੇ ਕੰਮ 26:26)। ਕਲਿਓਪਸ ਨੂੰ ਯਕੀਨ ਨਹੀਂ ਆਇਆ ਕਿ ਉਹਨਾਂ ਕੋਲ ਖਲੋਤੇ ਆਦਮੀ ਨੇ ਉੱਥੋਂ ਹੋਣ ਵਾਲੀਆਂ ਗੱਲਾਂ ਬਾਰੇ ਸੁਣਿਆ ਤਕ ਨਹੀਂ ਸੀ।

ਪਰ ਯਿਸੂ ਨੇ ਕੋਈ ਪ੍ਰਤੀਕ੍ਰਿਆ ਨਹੀਂ ਵਿਖਾਈ। ਇਹਦੇ ਉਲਟ, ਉਹਨੇ ਸਹਿਜੇ ਜਿਹੇ ਪੁੱਛਿਆ, ‘‘ਕਿਹੜੀਆਂ ਵਾਰਤਾਂ?’’ (ਆਇਤ 19ਓ)। ‘‘ਤਾਂ ਉਹਨਾਂ ਉਸਨੂੰ ਆਖਿਆ, ਯਿਸੂ ਨਾਸਰੀ¹⁰ ਦੇ ਵਿਖੇ ਜਿਹੜਾ ਨਥੀ ਅਰ ਨਾਲੇ ਪ੍ਰਮੇਸ਼ਵਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿਚ ਸਮਰੱਥੀ ਸੀ’’ (ਆਇਤ 19ਅ)। ਚੇਲਿਆਂ ਦੇ ਵਿਸ਼ਵਾਸ ਦੇ ਦਰਜੇ ਵੱਲ ਧਿਆਨ ਦਿਓ। ਉਹਨਾਂ ਦਾ ਵਿਸ਼ਵਾਸ ਸੀ ਕਿ ਯਿਸੂ ਇਕ ਨਥੀ ਹੈ ਅਤੇ ਮੂਸਾ ਵਰਗਾ ਇਕ ਨਥੀ ਹੈ (ਤੁਲਨਾ ਕਰੋ ਰਸੂਲਾਂ ਦੇ ਕੰਮ 3:22; 7:37)। ਉਹਨਾਂ ਦਾ ਵਿਸ਼ਵਾਸ ਸੀ ਕਿ ਉਹ ਵਰਨ ਅਤੇ ਕਰਮ ਵਿਚ ਬਲੀ ਸੀ; ਉਹਨਾਂ ਨੇ ਉਹਦੇ ਮੌਜੂਦੇ ਯਾਨੀ ਅਚੰਭੇ ਕੰਮ ਵੇਖੇ ਸਨ ਅਤੇ ਉਹਦੀ ਸਿੱਖਿਆ ਸੁਣੀ ਸੀ। ਪਰ ਉਹਨਾਂ ਦਾ ਵਿਸ਼ਵਾਸ ਡੱਗ ਪਿਆ। ਉਹਨਾਂ ਨੇ ਯਿਸੂ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ ਮਤਲਬ ਇਹ ਕਿ ਉਹ ਸਭ ਕੁਝ ਕਰ ਸਕਦਾ ਸੀ।

ਕਲਿਓਪਸ ਨੇ ‘‘ਅਨਜਾਣ’’ ਅਜਨਬੀ ਨੂੰ ਦੱਸਣਾ ਜਾਰੀ ਰੱਖਿਆ: ‘‘ਅਰ ਕਿਸ ਤਰ੍ਹਾਂ ਪਰਧਾਨ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜ੍ਹਾਇਆ’’ (ਆਇਤ 20)¹¹ ਫਿਰ ਉਹਨੇ ਦੁਖੀ ਹੋ ਕੇ ਕਿਹਾ, ‘‘ਪਰ ਸਾਨੂੰ ਇਹ ਆਸ ਸੀ ਭਈ ਇਹ ਉਹੋ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇ’’ (ਆਇਤ 21ਓ)। ਸ਼ਾਇਦ ਕਲਿਓਪਸ ਅਤੇ ਉਹਦੇ ਸਾਥੀ ਭੀੜ ਵਿਚ ਰਹੇ ਸਨ ਜਿਹੜੀ ਯਰੂਸਲਮ ਵਿਚ ਯਿਸੂ ਦੇ ਛਤਹਿੰਦ ਦਾਖਲੇ ਦੰਰਾਨ ਇਕ ਹਫਤਾ ਪਹਿਲਾਂ ‘‘ਹੋਸੰਨਾ!’’ ਦੇ ਨਾਅਰੇ ਲਾ ਰਹੀ ਸੀ। ਉਮੀਦਾਂ ਬਹੁਤ ਵਧ ਗਈਆਂ ਸਨ, ਫਿਰ ਉਹ ਢੇਰੀ ਹੋ ਗਈਆਂ ਸਨ। ‘‘ਇਸਰਾਏਲ ਦਾ ਨਿਸਤਾਰਾ’’ ਸ਼ਬਦਾਂ ਤੋਂ ਭਾਵ ਰੂਹਾਨੀ ਛੁਟਕਾਰਾ ਨਹੀਂ ਸਗੋਂ ਜਿਸਮਾਨੀ ਛੁਟਕਾਰਾ ਸੀ। ਉਹਨਾਂ ਨੂੰ ਉਮੀਦ ਸੀ ਕਿ ਮਸਿਹਾ ਸ਼ਾਨ-ਓ-ਸੌਕਰ ਨਾਲ ਅਤੇ ਪੂਰੀ ਤਾਕਤ ਨਾਲ ਰੋਮੀਆਂ ਦਾ ਨਾਸ ਕਰਨ ਅਤੇ ਇਸਰਾਏਲ ਨੂੰ ਬਚਾਉਣ ਲਈ ਆਵੇਗਾ। ਸਲੀਬ ਤਾਂ ਉਹਨਾਂ ਦੇ ਝਾਬ ਵਿਚ ਵੀ ਨਹੀਂ ਸੀ। ‘‘ਆਸ ਸੀ’’ ਸ਼ਬਦ ਭੂਤ ਕਾਲ ਵਿਚ ਹਨ। ਉਹਨਾਂ ਨੂੰ ਆਸ ਸੀ ਪਰ ਹੁਣ ਉਹ ਖਤਮ ਹੋ ਗਈ ਸੀ।

ਸ਼ਾਇਦ ਸਾਡੀਆਂ ਆਸਾਂ ਵੀ ਮਿੱਟੀ ਵਿਚ ਮਿਲ ਗਈਆਂ ਹਨ। ਸਾਨੂੰ ਆਸ ਸੀ ਕਿ ਇਹ ਜਾਂ ਉਹ ਹੋਵੇਗਾ-ਸ਼ਾਇਦ ਇਹੀ ਹੋਣ ਦੀ ਉਮੀਦ ਰੱਖੀ ਬੈਠੇ ਸਾਂ। ਫਿਰ, ਕੁਝ ਵੀ ਨਹੀਂ ਹੋਇਆ ਅਤੇ ਨਿਰਾਸਾ ਨੇ ਸਾਨੂੰ ਘੇਰ ਲਿਆ।

ਮੈਂ ਕਲਿਓਪਸ ਦੇ ਅੱਗੇ ਵਧਣ ਤੋਂ ਪਹਿਲਾਂ ਸਿਰ ਹਿਲਾਉਣ ਨੂੰ ਵੇਖਣ ਦੀ ਕਲਪਨਾ ਕਰ ਸਕਦਾ ਹਾਂ: ‘‘ਅਰ ਇਹਨਾਂ ਸਭਨਾਂ ਗੱਲਾਂ ਤੋਂ ਬਾਅਦ ਐਸ ਮਾਜਰੇ ਬੀਤੇ ਨੂੰ ਅੱਜ ਤੀਜਾ ਦਿਨ ਹੋ

ਗਿਆ ਹੈ' (ਆਇਤ 21)। 'ਤੀਜਾ ਦਿਨ' ਵਾਕਾਂਸ਼ ਪੜ੍ਹਨਾ ਤੁਹਾਡੇ ਅਤੇ ਮੇਰੇ ਲਈ ਖਾਸ ਅਰਥ ਵਾਲਾ ਹੈ। 'ਤੀਜਾ ਦਿਨ'-ਯਾਨੀ ਉਹੀ ਦਿਨ ਜਦ ਯਿਸੂ ਨੇ ਕਿਹਾ ਸੀ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠੇਗਾ (ਮੱਤੀ 16:21; 17:23; ਆਦਿ)!'' ਪਰ ਕਲਿਓਪਸ ਦੇ ਕਹਿਣ ਦਾ ਇਹ ਅਰਥ ਨਹੀਂ ਸੀ। ਉਹ ਤਾਂ ਕਹਿ ਰਿਹਾ ਸੀ, 'ਧਿਸੂ ਨੂੰ ਮਰੇ ਬਹੁਤ ਸਮਾਂ ਹੋ ਗਿਆ ਹੈ। ਅਸੀਂ ਇਹ ਵੇਖਣ ਦੀ ਉਡੀਕ ਕਰ ਰਹੇ ਸਾਂ ਕਿ ਕੁਝ ਹੋਵੇਗਾ, ਪਰ ਕੁਝ ਵੀ ਨਹੀਂ ਹੋਇਆ। ਹੁਣ ਤੀਜਾ ਦਿਨ ਬੀਤਣ ਵਾਲਾ ਹੈ-ਸਗੋਂ ਹਨ੍ਹੇਰਾ ਹੋ ਗਿਆ ਹੈ ਅਤੇ ਅਜੇ ਤਕ ਵੀ ਭੁਝ ਨਹੀਂ ਹੋਇਆ। ਸੋ ਅਸੀਂ ਹੁਣ ਘਰ ਜਾ ਰਹੇ ਹਾਂ।'

ਜਦ ਸਾਡੀ ਸਮਝ ਉਹ ਨਹੀਂ ਹੁੰਦੀ ਜੋ ਹੋਣੀ ਚਾਹੀਦੀ ਹੈ, ਤਾਂ ਸਾਡਾ ਪਰਿਪੇਖ ਧੁੰਦਲਾ ਹੋ ਜਾਂਦਾ ਹੈ ਅਤੇ ਆਸ ਬੁਝ ਜਾਂਦੀ ਹੈ।

ਦੋਵੇਂ ਚੇਲੇ ਨਿਰਾਸ ਹੀ ਨਹੀਂ, ਸਗੋਂ ਹਿੰਮਤ ਹਾਰ ਕੇ ਮਾਯੂਸ ਹੋ ਚੁਕੇ ਸਨ; ਉਹ ਉਲਿਸ਼ਣ ਵਿਚ ਵੀ ਸਨ। ਕਲਿਓਪਸ ਨੇ ਆਪਣੀ ਉਲਿਸ਼ਣ ਇਹਨਾਂ ਸ਼ਬਦਾਂ ਵਿਚ ਦੱਸੀ:

ਪਰ ਸਾਡੇ ਵਿੱਚੋਂ ਕਈਆਂ ਤੀਵੀ ਨੇ ਭੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ। ਅਤੇ ਜਾਂ ਉਹ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਣ ਭੀ ਹੋਇਆ ਜਿਹਨਾਂ ਆਖਿਆ ਭਈ ਉਹ ਜੀਉਂਦਾ ਹੈ! (ਆਇਤ 22, 23)।

ਆਇਤ 11 ਤੋਂ ਪਤਾ ਲਗਦਾ ਹੈ ਕਿ ਉਹਨਾਂ ਅੌਰਤਾਂ ਨੇ ਜਦ 'ਗਿਆਰਾਂ ਅਤੇ ਹੋਰਨਾਂ ਸਭਨਾਂ ਨੂੰ' ਆ ਕੇ ਦੱਸਿਆ ਤਾਂ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ 'ਕਹਾਣੀਆਂ ਜਿਹੀਆਂ ਮਲੁਮ ਹੋਈਆਂ ਅਤੇ ਉਹਨਾਂ ਨੇ ਉਹਨਾਂ ਦਾ ਸੱਚ ਨਾ ਮੰਨਿਆ।' ਭਾਵ ਇਹ ਕਿ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਉਹਨਾਂ ਅੌਰਤਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਲੱਗੀਆਂ।

ਅੱਜ ਵਿਸ਼ਵਾਸ ਨਾ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਚੇਲੇ ਸਿੱਧੇ ਲੋਕ ਸਨ ਜੋ ਜੀ ਉੱਠਣ ਦੀ ਕਿਸੇ ਵੀ ਗੱਲ ਤੇ ਯਕੀਨ ਕਰਨ ਲਈ ਤਿਆਰ ਸਨ। ਸੱਚ ਤਾਂ ਇਹ ਹੈ ਕਿ ਚੇਲਿਆਂ ਨੂੰ ਜੀ ਉੱਠਣ ਦੀ ਗੱਲ ਦਾ ਪ੍ਰਾਬੋ-ਕਿਆਲ ਨਹੀਂ ਸੀ, ਅਤੇ ਉਹਨਾਂ ਨੂੰ ਯਕੀਨ ਦੁਆਉਣ ਲਈ ਜ਼ਬਰਦਸਤ ਸਬੂਤ ਦਿੱਤਾ ਗਿਆ!

ਕਲਿਓਪਸ ਨੇ ਆਪਣੀ ਵਿਆਖਿਆ ਇਸ ਤਰ੍ਹਾਂ ਪੂਰੀ ਕੀਤੀ: 'ਅਤੇ ਸਾਡੇ ਨਾਲ ਦਿਆਂ ਵਿੱਚੋਂ ਕਈ ਕੁ ਕਬਰ ਉੱਤੇ ਗਏ ਅਰ ਜਿਹੇ ਜਿਹਾ ਤੀਵੀਆਂ ਨੇ ਕਿਹਾ ਤਿਹੇ ਜਿਹਾ ਪਾਇਆ ਪਰ ਉਸ ਨੂੰ ਨਾ ਡਿੱਠਾ' (ਆਇਤ 24)। ਇਹ ਹਵਾਲਾ ਪਤਰਸ ਅਤੇ ਯੂਹੰਨਾ ਦੇ ਸਬੰਧ ਵਿਚ ਹੈ (ਲੂਕਾ 24:12; ਯੂਹੰਨਾ 20:1-10)। ਕਲਿਓਪਸ ਅਤੇ ਉਹਦੇ ਦੋਸਤ ਨੇ ਇਹ ਮੰਨ ਲਿਆ ਸੀ ਕਿ ਇਸ ਵਿਚ ਕੋਈ ਭੇਤ ਹੈ। ਕਬਰ ਖਾਲੀ ਸੀ। ਯਿਸੂ ਦੀ ਦੇਹ ਗਾਇਬ ਸੀ ਅਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਦਾ ਕੀ ਬਣਿਆ ਹੈ। ਪਰ ਉਹਨਾਂ ਨੇ ਫਿਰ ਵੀ ਇਸ ਸਬੂਤ ਤੇ ਗੌਰ ਨਹੀਂ ਕੀਤਾ। ਸਗੋਂ ਇਸ ਨਾਲ ਉਹ ਉਲਿਸ਼ ਗਏ।¹²

ਯਿਸੂ ਨੇ ਬੜੇ ਧੀਰਜ ਨਾਲ ਉਹਨਾਂ ਦੀ ਗੱਲ ਸੁਣੀ ਸੀ। ਹੁਣ ਉਹ ਬੋਲਿਆ। ਪਹਿਲਾਂ ਤਾਂ ਉਹਦੀ ਗੱਲ ਨਾਲ ਕਲਿਓਪਸ ਅਤੇ ਉਹਦੇ ਸਾਥੀ ਦਾ ਤ੍ਰਾਹ ਨਿੱਕਲ ਗਿਆ ਹੋਵੇਗਾ: 'ਤਾਂ ਉਸ ਨੇ ਉਹਨਾਂ ਨੂੰ ਕਿਹਾ, ਹੇ ਬੇਸਮਝੇ ਅਰ ਨਥੀਆਂ ਦਿਆਂ ਸਾਰਿਆਂ ਬਚਨਾਂ ਉੱਤੇ ਪਰਤੀਤ

ਕਰਨ ਵਿੱਚ ਢਿੱਲਿਓਂ’’ (ਆਇਤ 25)! ਯੂਨਾਨੀ ਦੇ ਚਾਰ ਸ਼ਬਦਾਂ ਦਾ ਅਰਥ ਹੈ ‘‘ਬੇਵਕੂਫ਼’’ ਜਿਸੂ ਦੁਆਰਾ ਵਰਤਿਆ ਗਿਆ ਸ਼ਬਦ ਸਭ ਤੋਂ ਕਮਜ਼ੋਰ ਅਤੇ ਸਭ ਤੋਂ ਘੱਟ ਠੋਕਰ ਲਾਉਣ ਵਾਲਾ ਹੈ। ਅੰਗ੍ਰੇਜ਼ੀ ਬਾਈਬਲ ਦੇ ਇਕ ਅਨੁਵਾਦ ਦ ਨਿਉ ਇੰਗਲਿਸ਼ ਬਾਈਬਲ ਵਿਚ ‘‘ਤੁਸੀਂ ਕਿੰਨੇ ਨਾਸਮਝ ਹੋਏ ਹੋ’’ ਹੈ। ਇਕ ਅਨੁਵਾਦ¹³ ਵਿਚ ‘‘ਤੁਸੀਂ ਕਿੰਨੇ ਬੁੱਧੂ ਹੋਏ ਹੋ’’ ਹੈ। ਯਿਸੂ ਦੇ ਸ਼ਬਦਾਂ ਦਾ ਅਨੁਵਾਦ ਕਿਵੇਂ ਵੀ ਕੀਤਾ ਜਾਵੇ, ਉਹ ਉਹਨਾਂ ਦੀ ਤਾਰੀਫ ਲਈ ਨਹੀਂ ਸਨ!

ਮੈਨੂੰ ਨਹੀਂ ਲਗਦਾ ਕਿ ਯਿਸੂ ਨੇ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਠੋਰਤਾ ਨਾਲ ਕੀਤਾ ਹੋਵੇਗਾ। ਮੈਂ ਉਹਨੂੰ ਨਰਮਾਈ ਨਾਲ, ਭਰੇ ਹੋਏ ਗਲੇ ਨਾਲ ਕਹਿਣ ਦੀ ਕਲਪਨਾ ਕਰਦਾ ਹਾਂ। ਇਹਨਾਂ ਚੇਲਿਆਂ ਨੂੰ, ਸਗੋਂ ਯਿਸੂ ਦੇ ਸਭ ਚੇਲਿਆਂ ਨੂੰ, ਮਸੀਹਾ ਅਤੇ ਉਹਦੇ ਮਿਸ਼ਨ ਨੂੰ ਸਮਝਣ ਦਾ ਹਰ ਮੌਕਾ ਦਿੱਤਾ ਗਿਆ ਸੀ। ਨਈਆਂ ਨੇ ਮਨੁੱਖ ਜਾਤੀ ਦੇ ਪਾਪਾਂ ਲਈ ਮਸੀਹਾ ਦੇ ਦੁੱਖ ਝੱਲਣ ਦੀ ਲੋੜ ਨੂੰ ਬੜੇ ਸਪਸ਼ਟ ਢੰਗ ਨਾਲ ਦੱਸਿਆ ਸੀ। ਬਹੁਤ ਪਹਿਲਾਂ ਉਤਪਤ 3: 15 ਵਿਚ ਮਸੀਹਾ ਸਬੰਧੀ ਪਹਿਲੀ ਭਵਿੱਖਬਾਣੀ ਵਿਚ ਕਿਹਾ ਗਿਆ ਸੀ ਕਿ ਉਹਦੇ ਲਈ ਸੈਤਾਨ ਦੀ ਤਾਕਤ ਨੂੰ ਖਤਮ ਕਰਨਾ ਜ਼ਰੂਰੀ ਹੋਵੇਗਾ। ਜ਼ਬਰ 22 ਉਹਦੇ ਹੱਥਾਂ ਅਤੇ ਪੈਰਾਂ ਦੇ ਵਿੱਨ੍ਹੇ ਜਾਣ ਦੀ ਗੱਲ ਕਰਦਾ ਹੈ (ਆਇਤ 16) ਅਤੇ ਸਲੀਬ ਤੇ ਯਿਸੂ ਦੇ ਕਹੇ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: ‘‘ਹੇ ਮੇਰੇ ਪ੍ਰਮੇਸ਼ਵਰ, ਹੇ ਮੇਰੇ ਪ੍ਰਮੇਸ਼ਵਰ, ਤੈਂ ਮੈਨੂੰ ਕਿਉਂ ਛੱਡ ਦਿੱਤਾ ਹੈ?’’ (ਆਇਤ 1)। ਯਸਾਧਾਹ 53 ਪੂਰੀ ਤਰ੍ਹਾਂ ਹੀ ਦੂਖੀ ਦਾਸ ਦੀ ਧਾਰਣਾ ਤੇ ਕੇਂਦਰਿਤ ਹੈ। ਆਇਤ 5 ਵਿਚ ਕਿਹਾ ਗਿਆ ਹੈ, ‘‘ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਣ ਭਚਲਿਆ ਗਿਆ।’’

ਚੇਲਿਆਂ ਦੀ ਮੁਸ਼ਕਲ ਯਿਸੂ ਦੇ ‘‘ਸਭਾਂ’’ ਸ਼ਬਦ ਦੇ ਇਸਤੇਮਾਲ ਨਾਲ ਰੇਖਾਂਕਿਤ ਕੀਤੀ ਹੈ: ‘‘ਹੇ ਬੇਸਮਝੋਂ ਅਰ ਨਈਆਂ ਦਿਆਂ ਸਾਰਿਆਂ ਬਚਨਾਂ ਉੱਤੇ ਪਰਤੀਤ ਕਰਨ ਵਿੱਚ ਢਿੱਲਿਓਂ’’ ਚੇਲਿਆਂ ਦਾ ਵਿਸ਼ਵਾਸ ਸੀ ਕਿ ਨਈਆਂ ਦੀਆਂ ਕਹੀਆਂ ਗਈਆਂ ਗੱਲਾਂ ਕੁਝ ਕੁ ਹਨ; ਉਹ ਮਸੀਹਾ ਦੇ ਰਾਜੇ ਅਤੇ ਹਾਕਮ ਦੇ ਰੂਪ ਵਿਚ ਵਰਤੇ ਗਏ ਭਾਗਾਂ ਨੂੰ ਪਸੰਦ ਕਰਦੇ ਸਨ। ਪਰ ਉਹਨਾਂ ਨੂੰ ਮਸੀਹਾ ਦੇ ਦੁੱਖਾਂ ਦੀਆਂ ਨਬੂਵਤਾਂ ਵਾਲੀਆਂ ਗੱਲਾਂ ਪਸੰਦ ਨਹੀਂ ਸਨ। ਓਹ ਉਸੇ ਗੱਲ ਦੇ ਦੋਸ਼ੀ ਸਨ ਜਿਹਨੂੰ ਕੌਫ਼ਮੈਨ ਨੇ ਬਾਈਬਲ ਦਾ ‘‘ਕੈਂ ਚੀ ਅਤੇ-ਚਿਪਕਾਉਣਾ’’ ਕਿਹਾ ਹੈ।¹⁴

ਅੱਜ ਬਹੁਤ ਸਾਰੇ ਲੋਕ ਪ੍ਰਮੇਸ਼ਵਰ ਦੇ ਵਚਨ ਲਈ ‘‘ਕੈਂ ਚੀ ਅਤੇ ਚਿਪਕਾਉਣਾ’’ ਦਾ ਢੰਗ ਹੀ ਅਪਣਾਉਂਦੇ ਹਨ। ਉਹ ਪ੍ਰਮੇਸ਼ਵਰ ਦੇ ਪ੍ਰੇਮ ਬਾਰੇ ਕਹੀ ਗਈ ਬਾਈਬਲ ਦੀ ਗੱਲ ਚਾਹੁੰਦੇ ਹਨ ਪਰ ਪ੍ਰਮੇਸ਼ਵਰ ਦੇ ਕੋ਷ ਬਾਰੇ ਕਹੀ ਗਈ ਗੱਲ ਨਹੀਂ। ਉਹਨਾਂ ਨੂੰ ਪ੍ਰੇਮੀ ਪ੍ਰਮੇਸ਼ਵਰ ਦਾ ਵਿਚਾਰ ਪਸੰਦ ਹੈ, ਪਰ ਉਸ ਤੋਂ ਡਰਨ ਦੀ ਧਾਰਨਾ ਨਾਲ ਉਹ ਪਰੋਸ਼ਾਨ ਹੋ ਜਾਂਦੇ ਹਨ। ਉਹ ਅੰਨੰਤ ਸਵਰਗ ਤੇ ਬਾਈਬਲ ਦੀ ਸਿੱਖਿਆ ਦੀ ਸਵਾਗਤ ਕਰਦੇ ਹਨ, ਪਰ ਅੰਨੰਤ ਨਰਕ ਦੀ ਧਾਰਨਾ ਨੂੰ ਸੁਟ ਦਿੰਦੇ ਹਨ। ਯਿਸੂ ਨੇ ਕਿਹਾ ਕਿ ਅਸਲ ’ਚ ਜੇ ਅਸੀਂ ਪ੍ਰਮੇਸ਼ਵਰ ਦੀਆਂ ਕਹੀਆਂ ਸਾਰੀਆਂ ਗੱਲਾਂ ਨੂੰ ਕਬੂਲ ਨਹੀਂ ਕਰਦੇ, ਤਾਂ ਅਸੀਂ ਵੀ ‘‘ਬੇਸਮਝ ਅਤੇ ਪਰਤੀਤ ਕਰਨ ਵਿੱਚ ਢਿੱਲੇ’’ ਹਾਂ!

ਯਿਸੂ ਨੇ ਅੱਗੇ ਕਿਹਾ, ‘‘ਕੀ ਮਸੀਹ [ਖ੍ਰਿਸਟਸ¹⁵] ਨੂੰ ਜ਼ਰੂਰੀ ਨਾ ਸੀ ਜੋ ਇਹ ਕਸ਼ਟ ਭੋਗ ਕੇ ਆਪਣੇ ਤੇਜ਼ ਵਿੱਚ ਪ੍ਰਵੇਸ਼ ਕਰੇ?’’ (ਆਇਤ 26)। ‘‘ਜ਼ਰੂਰੀ’’ ਲਈ ਯੂਨਾਨੀ ਸ਼ਬਦ ਕਿਵੇਂ ਹੈ, ਜਿਹਦਾ ਅਰਥ ਹੈ ਬਹੁਤ ਹੀ ਜ਼ਰੂਰੀ। ਸਲੀਬ ਉਹਦੇ ਲਈ ਵਿਕਲਪ ਦੇ ਤੌਰ ਤੇ ਨਹੀਂ ਸਗੋਂ ਮਨੁੱਖ ਦੇ ਛੁਟਕਾਰੇ ਲਈ ਮਨੁੱਖ ਦੀ ਯੋਜਨਾ ਦਾ ਬੇਹੱਦ ਜ਼ਰੂਰੀ ਹਿੱਸਾ ਸੀ!

ਇਹ ਵਿਚਾਰ ਕਿ ਮਸੀਹ ਲਈ ਦੁੱਖ ਝੱਲਣਾ ਜ਼ਰੂਰੀ ਸੀ ਚੇਲਿਆਂ ਨੂੰ ਵੀ ਸਮਝ ਨਹੀਂ

ਆਇਆ ਸੀ। ‘ਦੁੱਖ ਝੱਲਣ ਵਾਲਾ ਮਸੀਹ’ ਸ਼ਬਦ ਆਪਸ ’ਚ ਮੇਲ ਨਹੀਂ ਖਾਂਦੇ ਸਨ। ਰੱਬੀ (ਪਰਮ ਗੁਰੂ) ਦੁੱਖ ਝੱਲਣ ਵਾਲੇ ਸੇਵਕ ਤੇ ਯਸਾਯਾਹ 53 ਵਰਗੇ ਅਧਿਆਇ ਸਿਖਾਉਣ ਸਮੇਂ ਇਹਨਾਂ ਨੂੰ ਮਸੀਹ ਦੀ ਮਹਿਮਾ ਲਈ ਤਾਂ ਵਰਤਦੇ ਸਨ, ਪਰ ਦੁੱਖ ਦੇ ਹਵਾਲੇ ਯਹਾਂਦੀ ਲੋਕਾਂ ਉੱਤੇ ਲਾਉਂਦੇ ਸਨ। ਇਸੇ ਲਈ ਪੌਲਸ ਨੇ ਸਲੀਬ ਨੂੰ ਯਹੂਦੀਆਂ ਲਈ ‘ਠੋਕਰ ਦਾ ਕਾਰਣ’ ਕਿਹਾ (1 ਕੁਰਿੰਧੀਆਂ 1:23)। ਯਿਸੂ ਨੇ ਧਿਆਨ ਦੁਆਇਆ ਕਿ ਦੁੱਖ ਅਤੇ ਮਹਿਮਾ ਦਾ ਇਕ ਢੂਸੇ ਨਾਲ ਗਹਿਰਾ ਸਬੰਧ ਹੈ-ਅਸਲ ’ਚ, ਮਹਿਮਾ ਦਾ ਰਾਹ ਦੁੱਖ ਦੇ ਵਿੱਚੋਂ ਦੀ ਹੀ ਸੀ, ਯਾਨੀ ਸਲੀਬ ਤੇ ਚੜ੍ਹੇ ਬਿਨਾਂ ਤਾਜ ਪ੍ਰਾਪਤ ਨਹੀਂ ਹੋ ਸਕਦਾ ਸੀ।¹⁶

ਇਹਨਾਂ ਚੇਲਿਆਂ ਨੂੰ ਵਿਸ਼ਵਾਸ ਦੁਆਉਣ ਵਿਚ ਮਦਦ ਕਰਨ ਲਈ ਯਿਸੂ ਕੀ ਕਰ ਸਕਦਾ ਸੀ? ‘ਅਤੇ ਮੁਸਾ ਅਰ ਸਭਨਾਂ ਨਥੀਆਂ ਤੋਂ ਸ਼ੁਰੂ ਕਰ ਕੇ ਉਸ ਨੇ ਉਹਨਾਂ ਨੂੰ ਉਹਨਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ’ (ਆਇਤ 27)। ਯਿਸੂ ਦੀ ਮੌਜੂਦਗੀ ਤਾਂ ਅਹਿਮ ਹੈ ਹੀ ਸੀ, ਪਰ ਫਿਰ ਵੀ ਉਹਨੇ ਪਵਿੱਤਰ ਸ਼ਾਸਤਰ ਵਿੱਚੋਂ ਹੀ ਸੁਣਾਇਆ। ਸਾਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ (ਰੋਮੀਆਂ 10:17)।

ਤੁਸੀਂ ਉਸ ਉਪਦੇਸ਼ ਨੂੰ ਸੁਣਨ ਲਈ ਜਿਸ ਵਿਚ ਯਿਸੂ ਪੂਰੇ ਪੁਰਾਣੇ ਨੇਮ ਦੇ ਸਿਲਸਿਲੇਵਾਰ ਬਾਈਬਲ ਅਧਿਐਨ ਲਈ ਦੋ ਚੇਲਿਆਂ ਨੂੰ ਲੈ ਗਿਆ, ਆਪ ਉੱਥੇ ਨਹੀਂ ਹੋਣਾ ਚਾਹੋਗੇ? ਪੁਰਾਣੇ ਨੇਮ ਦੀਆਂ ਤਿਨ ਸੌ ਤੋਂ ਵੱਧ ਨਘੂਵਤਾਂ ਮਸੀਹਾ ਦੇ ਆਉਣ ਦੀਆਂ ਸਪਸ਼ਟ ਭਵਿੱਖਬਾਣੀਆਂ ਸਨ, ਕੋਈ ਰੂਪ ਜਾਂ ਪ੍ਰਤੀਰੂਪ ਨਹੀਂ। ਯਿਸੂ ਨੇ ਮੁਸਾ ਦੁਆਰਾ ਲਿਖੀ ਪਹਿਲੀ ਕਿਤਾਬ ਦੇ ਪਹਿਲੇ ਹਿੱਸੇ ਤੋਂ ਸ਼ੁਰੂ ਕੀਤਾ ਹੋਵੇਗਾ ਅਤੇ ਉਹਨਾਂ ਨੂੰ ਸਮਝਾਇਆ ਹੋਵੇਗਾ ਕਿ ਕਿਵੇਂ ਮਨੁੱਖ ਦੇ ਪਾਪ ਵਿਚ ਡਿੱਗਣ ਕਾਰਣ ਪ੍ਰਮੇਸ਼ਵਰ ਨੇ ‘ਪਹਿਲੀ ਸੰਤਾਨ’ ਦਾ ਵਾਅਦਾ ਦਿੱਤਾ (ਉਤਪਤ 3:15)। ਉਹਨੇ ਮਲਾਕੀ ਤਕ ਪ੍ਰਮੇਸ਼ਵਰ ਦੇ ਵਾਅਦਿਆਂ ਵੱਲ ਧਿਆਨ ਦਵਾਇਆ ਹੋਵੇਗਾ, ਜਿਹਨੇ ਮਸੀਹ ਤੋਂ ਪਹਿਲਾਂ ਅਉਣ ਵਾਲੇ ਦੀ ਭਵਿੱਖਬਾਣੀ ਕੀਤੀ ਸੀ (ਮਲਾਕੀ 3:1 ਤੋਂ)। ਕਿੰਨਾ ਸਾਨਦਾਰ ਉਪਦੇਸ਼ ਹੋਵੇਗਾ!

ਇਤਿਹਾਸ ਨਾਲ, ਤੁਹਾਨੂੰ ਕਿਵੇਂ ਲੱਗਦਾ ਹੈ ਕਿ ਯਿਸੂ ਨੇ ਕਿਵੇਂ ਕੀਤਾ ਹੋਵੇਗਾ? ਭਲਾ ਉਹਨੇ ਇਹ ਕਿਹਾ, ‘ਮੇਰੇ ਥੈਲੇ ਵਿਚ ਆਪਣੀ ਬਾਈਬਲ ਹੈ, ਉਹਦੇ ਤੇ ਨਿਸ਼ਾਨ ਲੱਗੇ ਹਨ ਅਤੇ ਅਸਾਨੀ ਨਾਲ ਲੱਭਿਆ ਜਾ ਸਕਦਾ ਹੈ। ਤੁਸੀਂ ਆਪਣੀ ਬਾਈਬਲ ਕੱਢੋ ਅਤੇ ਚਲਦੇ ਚੱਲਦੇ ਮੈਂ ਤੁਹਾਨੂੰ ਉਹ ਹਵਾਲੇ ਦੱਸਾਂਗਾ। ਹੁਣ ਉਤਪਤ 3:15 ਕੱਢੋ।...’? ਤੁਸੀਂ ਜਾਣਦੇ ਹੋ ਕਿ ਉਹਨੇ ਇਸ ਤਰ੍ਹਾਂ ਨਹੀਂ ਕਿਹਾ। ਆਮ ਬੰਦੇ ਕੋਲ ਆਪਣੀ ਬਾਈਬਲ ਨਹੀਂ ਹੁੰਦੀ ਸੀ, ਨਾ ਹੀ ਇਹਦਾ ਕੋਈ ਭਾਗ ਹੁੰਦਾ ਸੀ।¹⁷ ਯਿਸੂ ਇਹਨਾਂ ਮੁਸਾਫਰਾਂ ਨੂੰ ਸਫਰ ਵਿਚ ਪਵਿੱਤਰ ਬਾਈਬਲ ਵਿੱਚੋਂ ਦੱਸ ਸਕਿਆ ਕਿਉਂਕਿ ਬਾਈਬਲ ਉਹਦੇ ਮਨ ਵਿਚ ਸੀ! ਉਹਨੇ ਬਾਈਬਲ ਪੜ੍ਹ ਕੇ ਯਾਦ ਕੀਤੀ ਹੋਈ ਸੀ।¹⁸ ਨਾਲੇ, ਦੋਵੇਂ ਚੇਲੇ ਵੀ ਬਾਈਬਲ ਤੋਂ ਵਾਕਫ ਹੋਣਗੇ ਜਿਸ ਕਾਰਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਜਨਥੀ ਸਹੀ ਕਹਿ ਰਿਹਾ ਹੈ। ਮੈਂ ਉਹਨਾਂ ਨੂੰ ਸਿਰ ਹਿਲਾਉਂਦੇ, ਇਹ ਕਹਿੰਦਿਆਂ ਵੇਖ ਸਕਦਾ ਹਾਂ, ‘ਬਿਲਕੁਲ ਠੀਕ! ਇਹਦਾ ਅਰਥ ਬਿਲਕੁਲ ਇਹੀ ਹੈ! ਅਸੀਂ ਤਾਂ ਪਹਿਲਾਂ ਇੰਜ ਕਦੇ ਸੋਚਿਆ ਹੀ ਨਹੀਂ ਸੀ!’

ਯਿਸੂ ਦੇ ਉਹਨਾਂ ਨੂੰ ਪੁਰਾਣੇ ਨੇਮ ਦੀ ਸੈਰ ਕਰਾਉਣ ਤੇ, ਉਹਨਾਂ ਦੇ ਮਨਾਂ ਵਿਚ ਆਸ ਜਗ ਗਈ। ਧਿਆਨ ਦਿਓ ਕਿ ਉਹਨਾਂ ਨੇ ਬਾਅਦ ਵਿਚ ਕਿਹਾ: ‘ਜਾਂ ਉਹ ਰਾਹ ਵਿਚ ਸਾਡੇ ਨਾਲ

ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?'' (ਆਇਤ 32)। ਉਹ ਛੋਟੀ ਜਿਹੀ ਚੰਗਿਆਝੀ ਜਿਹੜੀ ਲਗਭਗ ਬੁਝ ਹੀ ਗਈ ਸੀ ਫਿਰ ਤੋਂ ਜਗਣ ਲੱਗੀ। ਜੋ ਕੁਝ ਹੋਇਆ ਸੀ ਉਹ ਸਭ ਉਹਨਾਂ ਨੂੰ ਸਮਝ ਆਉਣ ਲੱਗਾ। ਬਾਈਬਲ ਵਿਚ ਦੱਸਿਆ ਗਿਆ ਸੀ ਕਿ ਸਲੀਬ ਹਾਰ ਦਾ ਸਬੂਤ ਨਹੀਂ ਸੀ ਸਗੋਂ ਫਤਹਿ ਦਾ ਵਾਅਦਾ ਸਾਬਤ ਹੋਇਆ ਸੀ। ਇਹਦੇ ਇਲਾਵਾ ਵਚਨ ਵਿਚ ਇਹ ਸਿਖਾਇਆ ਗਿਆ ਸੀ ਕਿ ਮਸੀਹ ਦੀ ਮੌਤ ਦੇ ਬਾਅਦ ਮਸੀਹ ਦਾ ਜੀ ਉੱਠਣਾ ਹੋਵੇਗਾ। ਆਸ ਫਿਰ ਤੋਂ ਜਗ ਗਈ ਸੀ!

ਆਸ ਪਛਾਣੀ ਗਈ (ਲੁਕਾ 24:28-32)

ਯਿਸੂ ਦੇ ਇਹਨਾਂ ਦੋਵਾਂ ਚੇਲਿਆਂ ਨੂੰ ਬਾਈਬਲ ਵਿੱਚੋਂ ਦੱਸਿਆਂ ਅਚਾਨਕ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਤਾਂ ਘਰ ਲਾਗੇ ਪਹੁੰਚ ਗਏ ਹਨ। ''ਉਹ ਪਿੰਡ ਨੇੜੇ ਆਇਆ ਜਿੱਥੇ ਜਾਂਦੇ ਸਨ'' (ਆਇਤ 28ਓ)। ਕੋਈ ਸ਼ੱਕ ਨਹੀਂ ਕਿ ਉਹ ਹੈਰਾਨ ਰਹਿ ਗਏ ਕਿ ਗੱਲਾਂ ਕਰਦਿਆਂ ਵਕਤ ਦਾ ਪਤਾ ਨਹੀਂ ਲੱਗਾ।

‘‘ਅਰ [ਯਿਸੂ] ਨੇ ਅੱਗੇ ਵਧਣ ਨੂੰ ਕੀਤਾ’’ (ਆਇਤ 28ਅ)। ਯਿਸੂ ਉਹਨਾਂ ਨਾਲ ਕੋਈ ਚਾਲ ਨਹੀਂ ਖੇਡ ਰਿਹਾ ਸੀ। ਉਹਨਾਂ ਨਾਲ ਉਹਦਾ ਵਿਹਾਰ ਸਭ ਸਥਿਤੀਆਂ ਵਿਚ ਇੱਕੋ ਜਿਹਾ ਸੀ। ਯਿਸੂ ਨੇ ਕਦੇ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ ਸੀ। ਜੇ ਇਹ ਚੇਲੇ ਉਹਨੂੰ ਕਹਿਣ ਲਈ ਜ਼ੋਰ ਨਾ ਪਾਉਂਦੇ ਤਾਂ ਉਹਨੇ ਨਹੀਂ ਕਹਿਣਾ ਸੀ। ਇਹ ਕਹਾਣੀ ਦਾ ਅਹਿਮ ਭਾਗ ਹੈ! ਜੇ ਯਿਸੂ ਅੱਗੇ ਨਿਕਲ ਜਾਂਦਾ, ਤਾਂ ਇਹਨਾਂ ਦੋਹਾਂ ਚੇਲਿਆਂ ਨੂੰ ਇਹ ਕਦੇ ਪਤਾ ਨਹੀਂ ਲੱਗਣਾ ਸੀ ਕਿ ਉਹਨਾਂ ਨੇ ਜੀ ਉੱਠੇ ਪ੍ਰਭੂ ਨੂੰ ਵੇਖਿਆ ਹੈ! ¹⁹ (ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਲਈ ਪ੍ਰਮੇਸ਼ਵਰ ਦੀ ਯੋਜਨਾ ਹੈ, ਪਰ ਉਹ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰੇਗਾ ਕਿ ਤੁਸੀਂ ਉਹਦੀ ਇਸ ਯੋਜਨਾ ਨੂੰ ਜ਼ਰੂਰੀ ਮੰਨੋ। ਤੁਹਾਨੂੰ ਹੀ ਫੈਸਲਾ ਲੈਣਾ ਪਵੇਗਾ ਕਿ ਤੁਸੀਂ ਉਹਦੀ ਇੱਛਾ ਨਾਲ ਆਪਣੀ ਜ਼ਿੰਦਗੀ ਨੂੰ ਮਿਲਾਉਣਾ ਜਾਂ ਨਹੀਂ। ਜੇ ਤੁਹਾਡੀ ਇੱਛਾ ਨਹੀਂ ਹੈ, ਤਾਂ ਤੁਹਾਨੂੰ ਕਦੇ ਵੀ ਪਤਾ ਨਹੀਂ ਲੱਗੇਗਾ ਕਿ ਪ੍ਰਮੇਸ਼ਵਰ ਨੇ ਤੁਹਾਡੇ ਲਈ ਕੀ ਰੱਖਿਆ ਹੈ!)

‘‘ਤਾਂ ਉਹਨਾਂ ਉਹ ਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸੰਝ ਪੈ ਗਈ’’ (ਆਇਤ 29ਓ)। NIV ਵਿਚ ‘‘ਉਹਨਾਂ ਨੇ ਉਹਦੀ ਮਿੰਨਤ ਕੀਤੀ’’ ਹੈ। ਜੇ ਅਸੀਂ ਕਿਸੇ ਨੂੰ ਆਪਣੇ ਨਾਲ ਰੁਕਣ ਲਈ ਕਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਪਤਾ ਹੈ ਕਿ ਉਹਨੂੰ ਕਿਵੇਂ ਮਨਾਬੀਦਾ ਹੈ, ਹੈ ਨਾ? ਦੂਜੇ ਪਾਸੇ ਜੇ ਅਸੀਂ ਦੁਨੀਆਦਾਰੀ ਨਿਭਾਉਂਦੇ ਹੋਏ ਆਪਣਾ ਖਾਣਾ ਵੀ ਬਚਾਉਣਾ ਚਾਹੁੰਦੇ ਹਾਂ ਤਾਂ ਵੀ ਸਾਨੂੰ ਪਤਾ ਹੁੰਦਾ ਹੈ ਕਿ ‘‘ਕਦੇ ਆਓ ਨਾ ਸਾਡੇ ਗਰੀਬਖਾਨੇ ਵਿਚ ਦਰਸਨ ਦਿਓ’’ ਜਾਂ ‘‘ਕਦੇ ਸਾਡੇ ਨਾਲ ਵੀ ਖਾਣਾ ਖਾਓ’’ ਵਰਗੇ ਸ਼ਬਦ ਕਹੀਦੇ ਹਨ। ਇਹ ਦੋਵੇਂ ਚੇਲੇ ਦਿਲੋਂ ਚਾਹੁੰਦੇ ਸਨ ਕਿ ਯਿਸੂ ਉਹਨਾਂ ਨਾਲ ਰੁਕੇ। ਸੋ ਉਹਨਾਂ ਨੇ ਉਹਦੀ ਮਿੰਨਤ ਕੀਤੀ: ‘‘ਰਾਤ ਹੋਣ ਵਾਲੀ ਹੈ। ਸੜਕ ਤੇ ਬੜਾ ਹਨੇਰਾ ਹੈ। ਨਾਲੇ, ਚੇਰਾਂ ਡਾਕੂਆਂ ਅਤੇ ਜੰਗਲੀ ਜਾਨਵਰਾਂ ਦਾ ਵੀ ਖਤਰਾ ਹੈ, ਸੋ ਅੱਜ ਰਾਤ ਤੁਸੀਂ ਸਾਡੇ ਕੋਲ ਹੀ ਰਹੋ!‘‘

ਯਿਸੂ ਨੇ ਉਹਨਾਂ ਦੀ ਬੇਨਤੀ ਮੰਨ ਲਈ। ‘‘ਅਰ ਉਹ ਉਹਨਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ’’ (ਆਇਤ 29ਅ)। ਯਿਸੂ ਉਹਨਾਂ ਦੇ ਜੀਵਨ ਵਿਚ ਆਉਂਦਾ ਹੈ ਜੋ ਉਹਨੂੰ ਅੰਦਰ ਆਉਣ ਲਈ ਕਹਿੰਦੇ ਹਨ (ਪ੍ਰਕਾਸ਼ ਦੀ ਪੋਖੀ 3:20) ²⁰

‘‘ਇਉਂ ਹੋਇਆ ਕਿ ਜਾਂ ਉਹ ਉਹਨਾਂ ਦੇ ਨਾਲ ਖਾਣਾ ਖਾਣ ਨੂੰ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਹਨਾਂ ਨੂੰ ਫੜਾਈ’’ (ਆਇਤ 30)। ਆਮ ਤੌਰ ਤੇ ਰੋਟੀ ਲਈ ਮੇਜ਼ਬਾਨ ਹੀ ਸੁਕਰਗੁਜ਼ਾਰੀ ਕਰਕੇ ਅੱਗੇ ਦਿੰਦਾ ਸੀ, ਪਰ ਜਾਹਿਰ ਹੈ ਕਿ ਉਹ ਯਿਸੂ ਤੋਂ ਐਨੇ ਪ੍ਰਭਾਵਿਤ ਹੋ ਗਏ ਕਿ ਉਹਨਾਂ ਨੇ ਮੇਜ਼ਬਾਨ ਵਾਲਾ ਕੰਮ ਉਹਨੂੰ ਹੀ ਕਰਨ ਲਈ ਕਿਹਾ। ਜੋ ਕੁਝ ਯਿਸੂ ਨੇ ਇਥੋਂ ਕੀਤਾ ਉਹ ਪਹਿਲਾਂ ਵੀ ਅਕਸਰ ਇਸੇ ਤਰ੍ਹਾਂ ਕਰਦਾ ਸੀ। ਪੰਜ ਹਜ਼ਾਰ ਲੋਕਾਂ ਨੂੰ ਖਵਾਉਣ (ਤੁਲਨਾ ਕਰੋ ਲੁਕਾ 9:16) ਅਤੇ ਪ੍ਰਭੂ ਭੋਜ ਦੀ ਸਥਾਪਨਾ ਨੂੰ ਦੱਸਣ ਲਈ ਇਹਨਾਂ ਸ਼ਬਦਾਂ ਦੀ ਹੀ ਵਰਤੋਂ ਕੀਤੀ ਗਈ ਹੈ। ਯਿਸੂ ਦੇ ਨਾਲ ਚੱਲਣ ਵਾਲੇ ਇਹਨਾਂ ਚੇਲਿਆਂ ਨੇ ਪਹਿਲਾਂ ਕਈ ਵਾਰ ਉਹਨੂੰ ਰੋਟੀ ਤੇ ਬਰਕਤ ਦੇਣ ਬਾਅਦ ਤੋੜਦਿਆਂ ਵੇਖਿਆ ਸੀ।

ਜਦ ਯਿਸੂ ਨੇ ਸੁਕਰਗੁਜ਼ਾਰੀ ਦੇ ਸ਼ਬਦ ਕਰੇ, ਤਾਂ ਅਚਾਨਕ ਉਹਨਾਂ ਨੂੰ ਸਮਝ ਆਇਆ ਕਿ ਉਹ ਕੌਣ ਸੀ। ‘‘ਤਦ ਉਹਨਾਂ ਦੇ ਨੇਤਰ ਖੁੱਲ੍ਹੇ ਗਏ²¹ ਅਤੇ ਉਹਨਾਂ ਉਸ ਨੂੰ ਸਿਆਣ ਲਿਆ’’ (ਆਇਤ 31ਓ)। ਉਸ ਤਰ੍ਹਾਂ ਸਾਨੂੰ ਇਹ ਪਤਾ ਨਹੀਂ ਲਗ ਸਕਦਾ ਕਿ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਪਛਾਣਿਆ, ਸਾਨੂੰ ਇਹ ਵੀ ਨਹੀਂ ਪਤਾ ਲਗ ਸਕਦਾ ਕਿ ਉਹਨਾਂ ਨੇ ਹੁਣ ਅਚਾਨਕ ਉਹਨੂੰ ਕਿਵੇਂ ਪਛਾਣ ਲਿਆ। ਆਇਤ 35 ਕਹਿੰਦੀ ਹੈ, ‘‘ਰੋਟੀ ਤੋੜਨ ਵਿਚ ਉਹਨਾਂ ਨੇ ਉਹਨੂੰ ਸਿਆਣਿਆ।’’ ਸ਼ਾਇਦ ਸੁਕਰਗੁਜ਼ਾਰੀ ਕਰਨ ਅਤੇ ਰੋਟੀ ਦੇਣ ਦਾ ਉਹਦਾ ਢੰਗ ਨਿਰਾਲਾ ਸੀ; ਮਿਸਾਲ ਦੇ ਤੌਰ ਤੇ, ‘‘ਹੇ ਪਿਤਾ’’ (ਮੱਤੀ 6:9), ਕਹਿਣ ਦੇ ਬਜਾਏ, ਉਹਨੇ ‘‘ਮੇਰੇ ਪਿਤਾ’’ ਕਿਹਾ (ਯੂਹੰਨਾ 10:29)। ਸ਼ਾਇਦ ਹੱਥ ਵਿਚ ਰੋਟੀ ਫੜਨ ਸਮੇਂ, ਦੋਹਾਂ ਚੇਲਿਆਂ ਨੇ ਯਿਸੂ ਦੇ ਹੱਥਾਂ ਵਿਚ ਕਿੱਲਾਂ ਦੇ ਨਿਸ਼ਾਨ ਵੇਖ ਲਏ ਸਨ। ਸ਼ਾਇਦ ਯਿਸੂ ਦੇ ਹੱਥਾਂ ਵਿਚ ਰੋਟੀ ਹੋਣ ਸਮੇਂ ਖੁਦਾ ਵੱਲੋਂ ਬੰਦਿਸ਼ ਹਟਾ ਲਈ ਗਈ ਸੀ (ਆਇਤ 16)। ਯਕੀਨ ਨਾਲ ਤਾਂ ਮੈਂ ਕੁਝ ਵੀ ਨਹੀਂ ਕਹਿ ਸਕਦਾ, ਪਰ ਇਹ ਜ਼ਰੂਰੀ ਹੈ ਕਿ ਅਚਾਨਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਯਿਸੂ ਹੀ ਸੀ!²² ਕੋਈ ਸੱਕ ਨਹੀਂ ਰਿਹਾ ਸੀ! ਯਿਸੂ ਜੀ ਉੱਠਿਆ ਸੀ!

ਅਗਲਾ ਵਾਕ ਪਹਿਲਾਂ ਤਾਂ ਬਿਲਕੁਲ ਉਲਟ ਜਿਹਾ ਲੱਗਦਾ ਹੈ। ਉਹਨਾਂ ਦੇ ਯਿਸੂ ਨੂੰ ਪਛਾਣ ਲੈਣ ਬਾਅਦ, ਉਹਦੇ ਲਈ ਉਹਨਾਂ ਨੂੰ ਹੋਰ ਹਦਾਇਤਾਂ ਦੇਣ ਜਾਂ ਦਲੇਰੀ ਦੇਣ ਦਾ ਢੁਕਵਾਂ ਸਮਾਂ ਲੱਗਣਾ ਸੀ। ਇਹਦੇ ਬਜਾਏ ਅਸੀਂ ਪੜ੍ਹਦੇ ਹਾਂ: ‘‘ਅਰ ਉਹ ਉਹਨਾਂ ਤੋਂ ਅਲੋਪ ਹੈ ਗਿਆ।’’ (ਆਇਤ 31ਅ)। ਇਹਦਾ ਅਰਥ ਇਹ ਨਹੀਂ ਹੈ ਕਿ ਉਹ ਉੱਠ ਕੇ ਦਰਵਾਜ਼ੇ ਵਿੱਚੋਂ ਬਾਹਰ ਚਲਿਆ ਗਿਆ। ਸਗੋਂ ਇਹਦਾ ਅਰਥ ਹੈ ਕਿ ਇਕ ਪਲ ਵਿਚ ਉਹ ਉੱਥੇ ਸੀ ਅਤੇ ਅਗਲੇ ਹੀ ਪਲ ਉੱਥੇ ਨਹੀਂ ਸੀ। ਸਬੂਤ! ਉਹ ਜਾ ਚੁਕਿਆ ਸੀ!

ਯਿਸੂ ਨੇ ਇਹਨਾਂ ਦੋਹਾਂ ਚੇਲਿਆਂ ਨੂੰ ਡੱਡਿਆ ਨਹੀਂ। ਆਇਤ 36 ਵਿਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਨੇ ਬਾਅਦ ਵਿਚ ਉਸ ਰਾਤ ਜਦ ਕਲਿਓਪਸ ਅਤੇ ਉਹਦੇ ਸਾਥੀ ਰਸੂਲਾਂ ਨਾਲ ਇਕੱਠੇ ਸਨ ਫੇਰ ਉਹਨਾਂ ਨੂੰ ਦਰਸ਼ਨ ਦਿੱਤਾ। ਸਗੋਂ, ਯਿਸੂ ਆਪਣੇ ਚੇਲਿਆਂ ਨੂੰ ਇਕ ਸੁਨੋਹਾ ਭੇਜ ਰਿਹਾ ਸੀ। ਆਪਣੀ ਮੌਤ ਤੋਂ ਪਹਿਲਾਂ, ਉਹ ਜਿਸਮ ਵਿਚ ਮਹਿਦੂਦ ਸੀ। ਉਹ ਇਨਸਾਨੀ ਪੈਰਾਂ ਤੇ ਚੱਲਦਾ, ਇਨਸਾਨੀ ਹੱਥਾਂ ਨਾਲ ਕੰਮ ਕਰਦਾ ਅਤੇ ਇਨਸਾਨੀ ਅੱਖਾਂ ਨਾਲ ਇਵੇਂ ਹੀ ਵੇਖਦਾ ਸੀ ਜਿਵੇਂ ਉਹ ਵੇਖਦੇ ਸਨ। ਹੁਣ ਆਪਣੇ ਜੀ ਉੱਠੇ ਸਰੀਰ ਵਿਚ ਉਹ ਪੱਥਰ ਅਤੇ ਲੱਕੜ ਵਿੱਚੋਂ ਦੀ ਲੰਘ ਸਕਦਾ ਸੀ। ਉਹ ਆਪਣੀ ਇੱਛਾ ਨਾਲ ਪ੍ਰਗਟ ਹੋ ਕੇ ਅਲੋਪ ਹੋ ਸਕਦਾ ਸੀ! ਲੱਗਦਾ ਹੈ ਕਿ ਉਹ ਹੁਣ ਇਹ ਸੰਦੇਸ਼ ਦੇ ਰਿਹਾ ਸੀ ਕਿ ‘‘ਮੈਂ ਹੁਣ ਮਹਿਦੂਦ ਨਹੀਂ ਹਾਂ! ਮੈਂ ਕਿਤੇ ਵੀ

ਸਗੋਂ ਹਰ ਥਾਂ ਜਾ ਸਕਦਾ ਹਾਂ! ਬੇਸ਼ਕ ਮੈਂ ਸਵਰਗ ਵਿਚ ਉਠਾ ਲਿਆ ਜਾਵਾਂਗਾ ਪਰ ਤੁਹਾਨੂੰ
ਮਜ਼ਬੂਤ ਕਰਨ ਅਤੇ ਤੁਹਾਡੀ ਮਦਦ ਕਰਨ ਲਈ ਮੈਂ ਹਰ ਥਾਂ ਤੁਹਾਡੇ ਨਾਲ ਹੋ ਸਕਦਾ ਹਾਂ!''
ਇਹ ਸੰਦੇਸ਼ ਸਾਡੇ ਸਾਰਿਆਂ ਲਈ ਜ਼ਰੂਰੀ ਹੈ।

ਦੋਹਾਂ ਚੇਲਿਆਂ ਲਈ ਸਭ ਕੁਝ ਸਪਸ਼ਟ ਹੋ ਚੁੱਕਾ ਸੀ। ‘ਜਾਂ ਉਹ ਰਾਹ ਵਿਚ ਸਾਡੇ ਨਾਲ
ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ
ਗਰਮ ਨਹੀਂ ਸੀ ਹੁੰਦਾ’ (ਆਇਤ 32)? ‘‘ਅਰਥ ਖੋਲ੍ਹਦਾ’’ ਸ਼ਬਦ ਓਸੇ ਸੂਨਾਨੀ ਸ਼ਬਦ ਤੋਂ
ਲਿਆ ਗਿਆ ਹੈ ਜਿਹਦਾ ਆਇਤ 31 ਵਿਚ ਅਨੁਵਾਦ ‘‘ਖੁੱਲ੍ਹ ਗਏ’’ ਕੀਤਾ ਗਿਆ ਹੈ। ਉਹਨਾਂ
ਦੀਆਂ ਅੱਖਾਂ ਪਵਿੱਤਰ ਸਾਸਤਰ ਦੇ ਅਰਥ ਖੋਲ੍ਹਣ ਨਾਲ ਹੀ ਖੁੱਲ੍ਹਣੀਆਂ ਸ਼ੁਰੂ ਹੋਈਆਂ ਸਨ।

ਆਸ ਦੁਹਰਾਈ ਰਾਈ (ਲੁਕਾ 24:33-36)

ਇੰਮ੍ਹਿਸ ਨੂੰ ਜਾਣ ਵਾਲੇ ਇਹਨਾਂ ਦੋ ਚੇਲਿਆਂ ਦੇ ਮਨਾਂ ਵਿਚ ਜਗਣ ਵਾਲੀ ਆਸ ਅਜਿਹੀ
ਨਹੀਂ ਸੀ ਜਿਹਨੂੰ ਉਹ ਆਪਣੇ ਤਕ ਰੱਖ ਸਕਦੇ। ਇਹ ਉਹ ਆਸ ਸੀ ਜਿਹਨੂੰ ਦੂਜਿਆਂ ਤਕ
ਅਗਲੇ ਦਿਨ ਨਹੀਂ ਸਗੋਂ ਓਸੇ ਰਾਤ ਦੱਸਣਾ ਜ਼ਰੂਰੀ ਸੀ! (ਕਿਸੇ ਨੇ ਕਿਹਾ ਹੈ ਕਿ ਮਸੀਹੀ
ਸੰਦੇਸ਼ ਨੂੰ ਜਦ ਤਕ ਤੁਸੀਂ ਵੰਡਦੇ ਨਹੀਂ ਤਦ ਤਕ ਇਹ ਤੁਹਾਡਾ ਨਹੀਂ ਹੁੰਦਾ)। ‘ਉਹ ਓਸੇ
ਘੜੀ [ਅਰਥਾਤ ਓਸੇ ਵੇਲੇ] ਉੱਠ ਕੇ ਯਹੂਸ਼ਲਮ ਨੂੰ ਮੁੜੇ’ (ਆਇਤ 33ਓ)। ਉਹਨਾਂ ਨੂੰ
ਜਿਸੂ ਨੂੰ ਰਾਤ ਨੂੰ ਸਫਰ ਨਾ ਕਰਨ ਦੀਆਂ ਸਾਰੀਆਂ ਦਲੀਲਾਂ ਭੁੱਲ ਗਈਆਂ। ਅਤੇ ਉਹ ਰਾਤੋਂ
ਰਾਤ ਤੁਰ ਪਏ। ਅਜੇ ਉਹ ਸੱਤ ਕੁ ਮੀਲ ਹੀ ਆਏ ਸਨ; ਹੁਣ ਸੱਤ ਮੀਲ ਦਾ ਸਫਰ, ਕਈ
ਘੰਟਿਆਂ ’ਚ ਪੂਰਾ ਕਰਨ ਲਈ ਵਾਪਸ ਤੁਰ ਪਏ।

ਕਲਿੰਚਪਸ ਅਤੇ ਉਹਦੇ ਸਾਥੀ ਨੇ ‘‘ਗਿਆਰਾਂ ਚੇਲਿਆਂ²³ ਅਰ ਉਹਨਾਂ ਦੇ ਨਾਲ ਦਿਆਂ
ਨੂੰ ਇਕੱਠੇ ਪਾਇਆ’’ (ਆਇਤ 33ਅ)। ਰਾਤ ਦੇ ਦਸ, ਗਿਆਰਾਂ ਜਾਂ ਬਾਰਾਂ ਵੀ ਵੱਜੇ ਹੋ
ਸਕਦੇ ਹਨ। ਪਰ ਯਹੂਸ਼ਲਮ ਵਿਚ ਚੇਲਿਆਂ ਨੂੰ ਵਕਤ ਦਾ ਪਤਾ ਨਹੀਂ ਲੱਗਿਆ ਸੀ। ਉਹ ਤਾਂ
ਅਜੀਬ ਘਟਨਾਵਾਂ ਤੋਂ ਵਿਚਾਰ ਕਰਨ ਲਈ ਇਕੱਠੇ ਹੋਏ ਸਨ। ਆਇਤ 34 ਦੱਸਦੀ ਹੈ ਕਿ ਇਹ
ਲੋਕ ਕੀ ਚਰਚਾ ਕਰ ਰਹੇ ਸਨ: ‘‘ਪ੍ਰਭੂ ਸੱਚੀ ਮੁੱਚੀ ਜੀ ਉੱਠਿਆ ਅਰ ਸਮਉਣ ਨੂੰ ਵਿਖਾਈ
ਦਿੱਤਾ!’’ ਇਹ ਲੋਕ ਤਾਜ਼ੀ ਹੋਈ ਘਟਨਾ ਤੋਂ ਹੈਰਾਨ ਸਨ ਕਿ ਕਿਵੇਂ ਜਿਸੂ ਨੇ ਪਤਰਸ ਨੂੰ
ਦਰਸ਼ਨ ਦਿੱਤਾ ਹੈ!²⁴ ਪਰ ਮਰਕੁਸ ਦੇ ਬਿਰਤਾਂਤ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ
ਇਸ ਸਮੇਂ ਸਾਰੇ ਚੇਲਿਆਂ ਨੇ ਯਕੀਨ ਨਹੀਂ ਕੀਤਾ ਸੀ (ਮਰਕੁਸ 16: 11, 14)।

ਇਹਨਾਂ ਦੋ ਮੁਸਾਫਰਾਂ ਦੀ ਗਵਾਹੀ ਵੀ ਜੁੜ ਗਈ। ‘‘ਤਾਂ ਉਹਨਾਂ ਨੇ ਸੁਣਾਇਆ ਭਈ ਰਾਹ
ਵਿਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵਿਚ ਅਸਾਂ ਉਹ ਨੂੰ ਕਿੱਕੁਰ ਸਿਆਤਾ’’ (ਆਇਤ 35)।
ਮੈਂ ਅੰਦਾਜ਼ਾ ਲਾ ਸਕਦਾ ਹਾਂ ਕਿ ਕਿਵੇਂ ਹਰ ਕੋਈ ਅੱਗੇ ਵੱਧ ਕੇ ਬੜੇ ਗੌਰ ਨਾਲ ਉਹਨਾਂ ਦੀਆਂ
ਗੱਲਾਂ ਸੁਣ ਰਿਹਾ ਸੀ, ਅਤੇ ਕਈਆਂ ਦੇ ਚਿਹਰੇ ਤੋਂ ਉਹਨਾਂ ਦੇ ਵਿਸ਼ਵਾਸ ਦਾ ਪਤਾ ਲੱਗ ਰਿਹਾ
ਸੀ, ਜਦ ਕਿ ਕਈਆਂ ਲਈ ਅਜੇ ਯਕੀਨ ਕਰਨਾ ਔਖਾ ਹੋ ਰਿਹਾ ਸੀ। ਮਰਕੁਸ 16: 13 ਕਹਿੰਦਾ
ਹੈ, ‘‘ਅਤੇ ਇਹਨਾਂ [ਕਲਿੰਚਪਸ ਅਤੇ ਉਹਦੇ ਸਾਥੀ] ਨੇ ਜਾ ਕੇ ਬਾਕੀ ਦਿਆਂ ਨੂੰ ਖਬਰ ਦਿੱਤੀ ਪਰ
ਉਹਨਾਂ ਨੇ ਇਹਨਾਂ ਦੀ ਵੀ ਪਰਤੀਤ ਨਾ ਕੀਤੀ।’’ ਇਕ ਗੱਲ ਤਾਂ ਪੱਕੀ ਸੀ ਕਿ ਕਲਿੰਚਪਸ ਅਤੇ
ਉਹਦੇ ਸਾਥੀ ਨੂੰ ਵਿਸ਼ਵਾਸ ਕਰਨ ਵਿਚ ਕੋਈ ਮੁਸ਼ਕਲ ਨਹੀਂ ਸੀ। ਉਹਨਾਂ ਨੇ ਪ੍ਰਭੂ ਨੂੰ ਪਛਾਣ
ਲਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਜੀ ਉੱਠਿਆ ਹੈ!²⁵

ਉਹਨਾਂ ਦੇ ਬੋਲਦਿਆਂ ਜਿਸੂ ਅਚਾਨਕ ਆ ਗਿਆ! ‘‘ਉਹ ਅਜੇ ਇਹ ਗੱਲਾਂ ਕਰਦੇ ਹੀ ਸਨ ਕਿ ਉਹ ਆਪ ਉਹਨਾਂ ਦੇ ਵਿਚ ਆ ਖਲੋਤਾ’’ (ਆਇਤ 36)। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਕਹਾਣੀ ਨੂੰ ਜਾਰੀ ਰੱਖੀਏ। ਸਾਨੂੰ ਉਹਨਾਂ ਦੋ ਲੋਕਾਂ ਨਾਲ ਜਿਹਨਾਂ ਨੇ ਆਪਣੀ ਮਰੀ ਹੋਈ ਆਸ ਨਾਲ ਸ਼ੁਰੂ ਕਰ ਕੇ ਜਿਉਂਦੀ ਆਸ ਤਕ ਮੁਕਾਇਆ ਸੀ। ਇਸ ਇਸ ਪਾਠ ਨੂੰ ਖਤਮ ਕਰਦੇ ਹਾਂ!

ਸਾਰ

ਮੈਨੂੰ ਨਹੀਂ ਪਤਾ ਕਿ ਤੁਹਾਡੀ ਆਸ ਤੇਜ਼ੀ ਨਾਲ ਚਮਕ ਰਹੀ ਹੈ, ਟਿਮਟਿਮਾ ਰਹੀ ਹੈ ਜਾਂ ਬੁਝ ਰਾਈ ਹੈ। ਜੇ ਇੰਮਉਸ ਨੂੰ ਜਾਣ ਵਾਲੇ ਉਹਨਾਂ ਚੇਲਿਆਂ ਵਾਂਗ ਤੁਹਾਡੀ ਆਸ ਲਗਭਗ ਮਰ ਗਈ ਹੈ, ਤਾਂ ਜਿਸੂ ਦੇ ਜੀ ਉੱਠਣ ਦੀ ਬੁਨਿਆਦੀ ਸੱਚਾਈ ਨਾਲ ਤੁਹਾਡੇ ਵਿਸ਼ਵਾਸ ਨੂੰ ਸਹਾਰਾ ਦੇਣ ਨਾਲ ਫਿਰ ਤੋਂ ਜਿਵਾਈ ਜਾ ਸਕਦੀ ਹੈ। ਪਤਰਸ ਨੇ ਲਿਖਿਆ ਹੈ, ‘‘ਮੁਬਾਰਕ ਹੈ ਸਾਡੇ ਪ੍ਰਭੂ ਜਿਸੂ ਮਸੀਹ ਦਾ ਪ੍ਰਮੇਸ਼ਵਰ ਅਤੇ ਪਿਤਾ ਜਿਹ ਨੇ ਆਪਣੀ ਅੱਤ ਦਯਾ ਦੇ ਅਨੁਸਾਰ ਜਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਂਦੀ ਆਸ ਲਈ ਨਵੇਂ ਸਿਰਛਿਂ ਜਨਮ ਦਿੱਤਾ’’ (1 ਪਤਰਸ 1:3)।

ਜੀ ਉੱਠਣ ਵਿਚ ਵਿਸ਼ਵਾਸ ਕਰਨ ਦੇ ਕਈ ਕਾਰਣ ਵਿਖਾਏ ਗਏ ਹਨ: ਖਾਲੀ ਕਬਰ ਦੀ ਸਚਾਈ, ਜਿਸੂ ਦੇ ਅਵਿਸ਼ਵਾਸੀ ਚੇਲਿਆਂ ਦੇ ਮਨਾਂ ਅਤੇ ਜੀਵਨਾਂ ਵਿਚ ਹੋਣ ਵਾਲਾ ਨਾਟਕੀ ਬਦਲਾਅ, ਅੰਨਿਦਣ-ਯੋਗ ਗਵਾਹਾਂ ਦੀ ਗਵਾਹੀ²⁶ ਪਾਠ ਲਈ ਬਾਈਬਲ ਦੇ ਹਵਾਲਿਆਂ ਵਿੱਚੋਂ ਆਇਤ 34 ਦੇ ਫਤਹਿਮੰਦ ਸ਼ਬਦਾਂ ‘‘ਪ੍ਰਭੂ ਸੱਚੀ ਮੁੱਚੀ ਜੀ ਉੱਠਿਆ’’ ਨੂੰ ਕਹਿਣ ਦੇ ਕਈ ਕਾਰਣ ਹਨ!

ਪਰ, ਜਿਵੇਂ ਰੋਟੀ ਬਾਰੇ ਸਿਰਫ਼ ਜਾਣ ਕੇ ਹੀ ਤੁਹਾਡੀ ਭੁੱਖ ਨਹੀਂ ਮਿਟ ਸਕਦੀ ਅਤੇ ਪਾਣੀ ਬਾਰੇ ਜਾਣ ਕੇ ਹੀ ਤੁਹਾਡੀ ਪਿਆਸ ਨਹੀਂ ਬੁਝ ਸਕਦੀ। ਇਸੇ ਤਰ੍ਹਾਂ ਜਿਸੂ ਦੇ ਜੀ ਉੱਠਣ ਬਾਰੇ ਜਾਣ ਕੇ ਹੀ ਤੁਹਾਡੇ ਮਨ ਵਿਚ ਆਸ ਨਹੀਂ ਜਗ ਸਕਦੀ। ਵਿਸ਼ਵਾਸ ਕਰਕੇ ਉਸ ਵਿਸ਼ਵਾਸ ਦਾ ਇਜ਼ਹਾਰ ਕਰਨਾ ਜ਼ਰੂਰੀ ਹੈ, ਪਹਿਲਾਂ ਬਪਤਿਸਮੇ ਦੇ ਪਾਣੀ ਦੀ ਕਬਰ ਵਿੱਚੋਂ ਉਹਦੇ ਨਾਲ ਜੀ ਉੱਠਕੇ ਅਤੇ ਫਿਰ ਨਵੇਂ ਜੀਵਨ ਵਿਚ ਹਰ ਰੋਜ਼ ਉਹਦੇ ਨਾਲ ਚੱਲ ਕੇ (ਰੋਮੀਆਂ 6:3-6)।

ਜਦ ਕਲਿਓਪਸ ਅਤੇ ਉਹਦਾ ਸਾਬੀ ਆਪਣੇ ਘਰ ਵਿਚ ਯਿਸੂ ਨਾਲ ਬੈਠੇ ਸਨ, ਤਾਂ ਲੱਗਾ ਸੀ ਕਿ ਇਕ ਆਮ ਘਰ ਵਿਚ ਆਮ ਰੋਟੀ ਨਾਲ ਆਮ ਖਾਣਾ ਹੋ ਰਿਹਾ ਹੈ। ਫਿਰ ਕੁਝ ਅਜੀਬ ਗੱਲ ਹੋਈ। ਤੁਹਾਨੂੰ ਇਹ ਆਮ ਦਿਨ ਲੱਗ ਸਕਦਾ ਹੈ, ਪਰ ਜੇ ਤੁਸੀਂ ਪ੍ਰਭੂ ਦੀ ਇੱਛਾ ਅੱਗੇ ਆਪਣੀ ਇੱਛਾ ਸੌਂਪ ਦਿਓ ਤਾਂ ਇਹ ਗੈਰ-ਮਹੂਲੀ ਦਿਨ ਬਣ ਸਕਦਾ ਹੈ!²⁷

ਟਿੱਪਣੀਆਂ

¹ਇੰਜੀਲ ਦੇ ਦੂਜੇ ਬਿਰਤਾਂਤਾਂ ਵਿਚ ਦੱਸਿਆ ਗਿਆ ਹੈ ਕਿ ਇੰਮਉਸ ਦੇ ਰਾਹ ਤੇ ਜਾਣ ਵਾਲੇ ਇਹਨਾਂ ਦੋ ਯਾਤਰੀਆਂ ਨੂੰ ਦਰਸ਼ਨ ਦੇਣ ਤੋਂ ਪਹਿਲਾਂ ਹੀ ਜਿਸੂ ਮਰੀਆਮ ਮਗਦਲੀਨੀ ਅਤੇ ਹੋਰ ਐਰਤਾਂ ਨੂੰ ਮਿਲ ਚੁਕਿਆ ਸੀ। ਇੰਜੀਲ ਦੇ ਚਾਰੇ ਬਿਰਤਾਂਤ ਇਕ ਦੂਜੇ ਦੇ ਪੂਰਕ ਹਨ। ਜਿਸੂ ਦੇ ਜੀ ਉੱਠਣ ਬਾਬਦ ਵਿਖਾਈ ਦੇਣ ਦੀ ਪੂਰੀ ਕਹਾਣੀ

ਲਈ, ਚਾਰਂ ਬਿਰਤਾਂਤਾਂ ਨੂੰ ਮਿਲਾਉਣਾ ਜ਼ਰੂਰੀ ਹੈ।² ਅਸੀਂ ਕਲਿਓਪਸ ਬਾਰੇ ਹੋਰ ਭੁਝ ਨਹੀਂ ਜਾਣਦੇ। ਇਕ ਪਰੰਪਰਾ ਤੋਂ ਸੁਝਾਅ ਮਿਲਦਾ ਹੈ ਕਿ ਕਲਿਓਪਸ ਯੂਸੂਫ਼ ਦਾ ਭਰਾ ਸੀ, ਯਾਨੀ ਕਿ ਦੁਨਿਆਵੀ ਤੌਰ ਤੇ ਯਿਸੂ ਦਾ ਚਾਚਾ, ਪਰ ਇਸ ਨੂੰ ਸਾਬਿਤ ਕਰਨ ਲਈ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਹੈ।³ ਇਕ ਪੁਰਤਨ ਪਰੰਪਰਾ ਦੇ ਅਨੁਸਾਰ ਉਹ ਅਨਾਮ ਚੇਲਾ ਲੂਕਾ ਸੀ, ਪਰ “ਸਾਡੇ ਸਰਦਾਰਾਂ” (ਆਇਤ 20) ਸ਼ਬਦ ਤੋਂ ਸੰਕੇਤ ਮਿਲਦਾ ਹੈ ਕਿ ਦੋਵੇਂ ਯਹੂਦੀ ਸਨ (ਲੂਕਾ ਸ਼ਾਇਦ ਯੂਨਾਨੀ ਸੀ)। ਕਈਆਂ ਦਾ ਕਹਿਣਾ ਹੈ ਕਿ ਉਹ ਅਨਾਮ ਚੇਲਾ ਪਤਰਸ ਸੀ, ਪਰ ਆਇਤ 34 ਇਸ ਸੰਭਾਵਨਾ ਨੂੰ ਰੱਦ ਕਰਦੀ ਲੱਗਦੀ ਹੈ। ਆਇਤ 29 ਤੋਂ ਸੰਕੇਤ ਮਿਲਦਾ ਹੈ ਕਿ ਉਹ ਇੱਕੋ ਘਰ ਵਿਚ ਰਹਿੰਦੇ ਸਨ, ਇਸ ਲਈ ‘ਕਲਿਓਪਸ ਦੀ ਪਤਨੀ’ ਦਾ ਅਨੁਮਾਨ ਤਰਕਸੰਗਤ ਹੈ।⁴ ਕਹਾਣੀ ਦੀਆਂ 28 ਅਤੇ 29 ਆਇਤਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਘਰ ਇੰਮਹਿਸ ਵਿਚ ਸੀ।⁵ ਅਸੀਂ ਪੱਕਾ ਨਹੀਂ ਜਾਣਦੇ ਕਿ ਇੰਮਹਿਸ ਕਿੱਥੇ ਸੀ। ਜ਼ਿਆਦਾਤਰ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਯਹੂਸਲਮ ਦੇ ਪੱਛਮ ਜਾਂ ਉੱਤਰ ਪੱਛਮ ਵੱਲ ਸੀ। ਅੱਜ ਸੈਲਾਨੀਆਂ ਨੂੰ ਇਕ ਪਰੰਪਰਾਗਤ ਜ਼ਗ੍ਹਾ ਵਿਖਾਈ ਜਾਂਦੀ ਹੈ, ਪਰ ਇਹ ਯਹੂਸਲਮ ਤੋਂ, ਸੱਤ ਨਹੀਂ, 19 ਮੀਲ ਹੈ।⁶ ਮੌਨੂੰ ਨਵੀਆਂ ਨਵੀਆਂ ਜ਼ਗ੍ਹਾ ਵੇਖਣਾ ਅਤੇ ਵੱਖ ਵੱਖ ਕੰਮ ਕਰਨਾ ਚੰਗਾ ਲੱਗਦਾ ਹੈ, ਪਰ ਘਰੋਂ ਢੂਰ ਰਹਿ ਕੇ ਮੈਂ ਕਦੀ ਵੀ ਅਰਾਮ ਮਹਿਸੂਸ ਨਹੀਂ ਕਰਦਾ। ਮੈਂ ਨਾ ਸਿਰਫ਼ ਦਿਨ ਹੀ ਗਿਣਦਾ ਹਾਂ ਸਗੋਂ ਇਹ ਵੀ ਗਿਣਦਾ ਹਾਂ ਕਿ ਕੀ-ਕੀ ਕੰਮ ਕੀਤਾ ਹੈ: ‘ਇਸ ਬਿਸਤਰ ਤੇ ਤਿੰਨ ਹੋਰ ਰਾਤਾਂ ਰਹਿ ਗਈਆਂ ਹਨ, ਇਸ ਬਾਬ ਟੱਬ ਵਿਚ ਸਿਰਫ਼ ਦੋ ਵਾਰ ਹੋਰ ਨਹਾਉਣਾ ਹੈ, ਬਸ ਚਾਰ ਵਾਰ ਹੋਰ ਦਾੜ੍ਹੀ ਕਰਨੀ ਹੈ।’ ਅੜੀਰ ਘਰ ਨੂੰ ਜਾਂਦਿਆਂ, ਮੈਂ ਸ਼ਹਿਰ ਗਿਣਦਾ ਹਾਂ: ‘ਇਕ ਹੋਰ ਸ਼ਹਿਰ ਰਹਿ ਗਿਆ, ਬਸ ਢਾਈ ਘੰਟੇ ਹੋਰ ਲੱਗਣਗੇ।’⁷ ਆਇਤ 17 ਵਿਚ ਲਿਖਿਆ ਹੈ ਕਿ ਉਹ ‘ਊਦਾਸ’ ਲੱਗ ਰਹੇ ਸਨ।⁸ ਇਸ ਕਹਾਣੀ ਵਿਚ, ਅਖੀਰ ਯਿਸੂ ਜਦ ਸਾਰੇ ਚੇਲਿਆਂ ਵਿਚ ਪੁਗਾਟ ਹੁੰਦਾ ਹੈ, ਤਾਂ ਪਹਿਲਾਂ ਉਹਨਾਂ ਨੂੰ ਲੁਗਦਾ ਹੈ ਕਿ ਉਹ ਕੋਈ ਆਤਮਾ ਹੈ (ਲੂਕਾ 24: 36)।⁹ ਸਾਇਦ ਇਹਨਾਂ ਅਤੇ ਹੋਰ ਤੱਥਾਂ ਦੇ ਮੇਲ ਨੇ ਉਹਨਾਂ ਨੂੰ ਯਿਸੂ ਨੂੰ ਪੱਛਾਣਨ ਤੋਂ ਰੋਕੀ ਰੱਖਿਆ।¹⁰ ਉਸ ਸਮੇਂ ਹੋਰ ਵੀ ਲੋਕਾਂ ਦੇ ਨਾਮ ‘‘ਯਿਸੂ’’ ਸਨ (ਯਾਦ ਰੱਖੋ ਕਿ ‘‘ਯਿਸੂ’’ ‘‘ਯਹੋਸੂ’’ ਦਾ ਯੂਨਾਨੀ ਰੂਪ ਹੈ)। ਕਲਿਓਪਸ ਨੇ ‘‘ਯਿਸੂ ਨਾਸਰੀ’’ ਕਹਿ ਕੇ ਇਸ ‘‘ਅਨਜਾਣ ਮੁਸਾਫਰ’’ ਲਈ ਯਿਸੂ ਦੀ ਪਛਾਣ ਕਰਾਈ।

¹ ਲੁਗਦਾ ਨਹੀਂ ਹੈ ਕਿ ਕੋਈ ਯਹੂਦੀ ਪਿਲਾਤੂਸ ਅਤੇ ਢੂਜੇ ਰੋਮੀ ਅਧਿਕਾਰੀਆਂ ਨੂੰ ‘‘ਸਾਡੇ ਸਰਦਾਰ’’ ਕਹਿਣ। ਜਾਹਰ ਹੈ ਕਿ ਕਲਿਓਪਸ ਨੇ ਸਲੀਬ ਦਿੱਤੇ ਜਾਣ ਵਿਚ ਰੋਮੀਆਂ ਅਤੇ ਉਹਨਾਂ ਦੇ ਯੋਗਦਾਨ ਦਾ ਜ਼ਿਕਰ ਨਹੀਂ ਕੀਤਾ। ਅੱਜ ਅਜਿਹੀ ਗੱਲ ਨੂੰ ‘‘ਯਹੂਦੀ ਵਿਰੋਧੀ’’ ਕਿਹਾ ਜਾ ਸਕਦਾ ਹੈ, ਪਰ ਇਹ ਇਕ ਯਹੂਦੀ ਦੁਆਰਾ ਹੀ ਕਹੀ ਗਈ ਸੀ। ਕਿਸੇ ਵੀ ਬਗਦਾਰੀ ਦੇ ਲੋਕਾਂ ਪ੍ਰਤੀ ਪੱਖਪਾਤ ਅਤੇ ਦੁਰਭਾਵਨਾ ਨੂੰ ਕਦੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਪਰ ਬਾਈਬਲ ਯਿਸੂ ਦੇ ਸਲੀਬ ਚੜ੍ਹਾਏ ਜਾਣ ਲਈ ਯਹੂਦੀਆਂ ਅਤੇ ਉਹਨਾਂ ਦੇ ਆਗੂਆਂ ਦੇ ਮੌਹਿਆਂ ਤੇ ਦੋਸ਼ ਮੜ੍ਹਦੀ ਹੈ (ਰਸੂਲਾਂ ਦੇ ਕੰਮ 2: 23)।¹² ਦੋਹਾਂ ਦੀਆਂ ਗੱਲਾਂ ਸਾਨੂੰ ਯਿਸੂ ਦੇ ਸਾਰੇ ਚੇਲਿਆਂ ਦੇ ਮਨ ਦੀ ਉਲੜਣ ਦੀ ਕੁਝ ਸਮਝ ਆਉਂਦੀ ਹੈ, ਜਿਸ ਵਿਚ ਗਿਆਹਾਂ ਵਿੱਚੋਂ ਜ਼ਿਆਦਾਤਰ ਚੇਲੇ ਸ਼ਾਮਿਲ ਸਨ।¹³ ਅੰਗ੍ਰੇਜ਼ੀ ਬਾਈਬਲ ਦਾ ਕੌਣਨ ਪੈਚ ਵਰਜਨ।¹⁴ ਜੋਸ਼ ਬਰਟਨ ਕੌਨੈਮੈਨ, ਕਮੈਂਟਰੀ ਆਨ ਲੂਕ (ਅਧਿਲੇਨ, ਟੈਕਸਾਸ: ਏ. ਸੀ. ਯੂ. ਪ੍ਰੈਸ, 1975), 467।¹⁵ ‘‘ਮਸੀਹ’’ ਯੂਨਾਨੀ ਸ਼ਬਦ ‘‘ਖਿਸਟਸ’’ ਦਾ ਇਖਾਨੀ ਰੂਪ ਹੈ। ਦੋਹਾਂ ਦਾ ਅਰਥ ‘‘ਚੁਣਿਆ ਹੋਇਆ’’ ਹੈ।¹⁶ ‘‘ਤੂ ਲੋਰਡ’’ ਨਾਂ ਦੇ ਅੰਗ੍ਰੇਜ਼ੀ ਗੰਤ ਦੇ ਸ਼ਬਦ ਹਨ ਕਿ ‘ਜੇ ਤੁਸੀਂ ਸਲੀਬ ਨਹੀਂ ਚੁਕਦੇ, ਤਾਂ ਤਾਜ ਨਹੀਂ ਪਹਿਨ ਸਕਦੇ।’’ ‘‘ਸਿਹਤ ਅਤੇ ਦੌਲਤ ਦੀ ਬੁਸ਼ਖਬਰੀ’’ ਦੇਣ ਵਾਲੇ ਇਹ ਲੋਕ ਸਿਖਾਉਂਦੇ ਹਨ ਕਿ ਪ੍ਰੋਸਵਰ ਦੀ ਵਫ਼ਾਦਾਰ ਸੰਤਾਨ ਲਈ ਕੇਂਦੀ ਮੁਸਕਲ ਨਹੀਂ ਹੋਣੀ ਚਾਹੀਦੀ, ਪਰ ਪ੍ਰੋਲੁਸ ਨੇ ਕਿਹਾ ਹੈ, ‘‘ਅਸੀਂ ਬਹੁਤ ਬਿਧਤਾ ਸਹਿ ਕੇ ਪ੍ਰੋਸਵਰ ਦੇ ਰਾਜ ਵਿਚ ਵੱਡਾ ਹੈ।’’ (ਰਸੂਲਾਂ ਦੇ ਕੰਮ 14: 22)।¹⁷ ਖੋਜੇ ਦੇ ਹੱਥ ਵਿਚ ਯਾਸਾਧਾਰੀ ਦੀ ਕਿਤਾਬ ਵਾਲੀ ਪੱਤਰੀ (ਰਸੂਲਾਂ ਦੇ ਕੰਮ 8) ਬਹੁਤ ਵਿਲੱਖਣ ਸੀ; ਇਹਦੇ ਲਈ ਉਹੜ੍ਹੀ ਕੀਮਤ ਦੇਣੀ ਪਈ ਹੋਵੇਗੀ।¹⁸ ਮੇਰਾ ਵਿਸ਼ਵਾਸ ਹੈ ਕਿ ਲੂਕ 2: 52 ਅਤੇ ਹੋਰ ਆਇਤਾਂ ਵਿਚ ਇਹ ਸਿਖਾਇਆ ਗਿਆ ਹੈ ਕਿ ਯਿਸੂ ਨੇ ਪਵਿੱਤਰ ਲਿਖਤਾਂ ਦਾ ਮੁਦਲਾ ਗਿਆਨ ਉਵੇਂ ਹੀ ਪਾਇਆ ਜਿਵੇਂ ਸਾਨੂੰ ਮਿਲਦਾ ਹੈ: ਪੜ੍ਹ ਕੇ।¹⁹ ਸਚ ਤਾਂ ਇਹ ਹੈ ਕਿ ਜੇ ਉਹਨਾਂ ਨੇ ਉਹੜ੍ਹੀ ਕੁਝ ਲਈ ਥੇਨਕੀ ਨਾ ਕੀਤੀ ਹੁੰਦੀ, ਤਾਂ ਸਾਨੂੰ ਕਲਿਓਪਸ ਬਾਰੇ ਸੁਣਨ ਨੂੰ ਨਹੀਂ ਮਿਲਣਾ ਸੀ!²⁰ ਯਿਸੂ ਉਹਨਾਂ ਦੀ ਜ਼ਿਦਗੀ ਵਿਚ ਆਉਂਦਾ ਹੈ ਜਿਹੜੇ ਉਹੜ੍ਹੀ ਇੱਛਾ ਅੱਗੇ ਆਪਣੇ ਆਪ ਨੂੰ ਝੁਕਾ ਦਿੰਦੇ ਹਨ (ਮੱਤੀ 7: 21-23)।

²¹ ਬਾਈਬਲ ਵਿਚ ਇਹ ਵਿਲੱਖਣ ਵਾਕਾਂ ਆਮ ਤੌਰ ਤੇ ਵਰਤਿਆ ਜਾਂਦਾ ਹੈ (2 ਰਾਜਿਆਂ 6: 17)। ਸਾਡੇ ਵਿੱਚੋਂ ਕਈਆਂ ਦੀਆਂ ਅੱਖਾਂ ਖੁੱਲਟੀਆਂ ਜ਼ਰੂਰੀ ਹਨ!²² ਅੰਗ੍ਰੇਜ਼ੀ ਦੇ ਕੌਣਨ ਪੈਚ ਵਰਜਨ ਵਿਚ ‘‘ਉਹਨਾਂ ਤੇ ਸੂਰਜ ਚੜ੍ਹਨ ਲੱਗ ਪਿਆ ਸੀ’’ ਹੈ।²³ ‘‘ਗਿਆਰੂਂ’’ ਸ਼ਬਦ ਦੀ ਵਰਤੋਂ ਕਈ ਵਾਰ ਯਹੂਦਾ ਦੀ ਥਾਂ ਭਰਨ ਤਕ ਅਤੇ

ਉਹਨਾਂ ਦੇ ਫਿਰ ਤੋਂ ‘‘ਬਾਰਾਂ’’ ਹੋਣ ਤੋਂ ਪਹਿਲਾਂ ਰਸੂਲਾਂ ਲਈ ਵਰਤਿਆਂ ਜਾਂਦਾ ਸੀ। ਮੈਂ ਇਹਦਾ ਜ਼ਿਕਰ ਇਸ ਲਈ ਕੀਤਾ ਹੈ ਕਿਉਂਕਿ ਸਾਨੂੰ ਮੇਲ ਖਾਂਦੀਆਂ ਆਇਤਾਂ ਤੋਂ ਪਤਾ ਲਗਦਾ ਹੈ ਕਿ ਸਮੂਹਕ ਰੂਪ ਵਿਚ ਰਸੂਲਾਂ ਨੂੰ ਪਹਿਲੀ ਵਾਰ ਯਿਸੂ ਦੇ ਵਿਖਾਈ ਦੇਣ ਸਮੇਂ ਥੋਮਾ ਮੌਜੂਦ ਨਹੀਂ ਸੀ।²⁴ ਇਸ ਦਰਸ਼ਨ ਬਾਰੇ ਵਿਸਤਾਰ ਵਿਚ ਅਸੀਂ ਨਹੀਂ ਜਾਣਦੇ, ਪਰ ਪੇਲੁਸ ਨੇ ਵੀ 1 ਕੁਰਿੰਥੀਆਂ 15: 5 ਵਿਚ ਇਹਦਾ ਹਵਾਲਾ ਦਿੱਤਾ ਹੈ। ਇਹ ਬਾਈਬਲ ਦੀਆਂ ਉਹਨਾਂ ਮਹਾਨ ਅਣਕਹੀਆਂ ਕਹਾਣੀਆਂ ਵਿੱਚੋਂ ਇਕ ਹੈ: ਉਹਨਾਂ ਲਈ ਖਾਸ ਦਰਸ਼ਨ ਜਿਹਨਾਂ ਨੇ ਉਹਦਾ ਇਨਕਾਰ ਕੀਤਾ ਸੀ! ²⁵ ਆਇਤ 35 ਵਿਚ ਯੁਨਾਨੀ ਸ਼ਬਦ ਦਾ ਅਨੁਵਾਦ ‘‘ਸਿਆਤਾ’’ ‘‘ਜਾਣਨਾ’’ ਲਈ ਸ਼ਬਦ ਦਾ ਰੂਪ ਹੈ। ²⁶ ਪ੍ਰਭੂ ਸਾਨੂੰ ਨਿੱਜੀ ਤੌਰ ਤੇ ਇਸ ਤਰ੍ਹਾਂ ਦਰਸ਼ਨ ਨਹੀਂ ਦੇਵੇਗਾ ਜਿਵੇਂ ਉਹਨੇ ਇਮਉਸ ਦੇ ਚੋਲਿਆਂ ਨੂੰ ਦਿੱਤਾ ਸੀ, ਪਰ ਪ੍ਰਮੇਸ਼ਵਰ ਦੀ ਪ੍ਰੇਰਣਾ ਨਾਲ ਲਿਪੀਆਂ ਗੱਲਾਂ ਉਹੀ ਕੰਮ ਕਰਦੀਆਂ ਹਨ (ਯੂਹੇਨਾ 20: 30, 31)। ²⁷ ਇਕ ਉਪਦੇਸ਼ ਵਿਚ, ਮੈਂ ਲਿਖਿਆ ਹੈ, ‘‘ਸਧਾਰਣ ਪ੍ਰਚਾਰਕ ਵਾਲੀ ਇਹ ਸਧਾਰਣ ਬਿਲਾਡਿੰਗ ਵਿਚ ਸਧਾਰਣ ਐਤਵਾਰ ਲੱਗ ਸਕਦਾ ਹੈ ... ਪਰ ਜੇ ਤੁਸੀਂ ਆਪਣੀ ਇੱਛਾ ਨੂੰ ਪ੍ਰਭੂ ਅੱਗੇ ਸੌਂਪ ਦਿਓ ਤਾਂ ਤੁਹਾਡੇ ਲਈ ਇਹ ਦਿਨ ਅਸਧਾਰਣ ਜਾਂ ਗੈਰ ਮਾਮੂਲੀ ਹੋ ਸਕਦਾ ਹੈ!''